

13. ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਅਤੇ ਟਾਟਾ ਟੈਲਿਸਰਵਿਸਿਜ਼ (ਮਹਾਰਾਸ਼ਟਰ) ਲਿਮਿਟਿਡ ਦੇ ਫ਼ਰਜ਼ ਅਤੇ ਸ਼ਿੱਮੋਵਾਰੀਆਂ

1. ਸਾਰੇ ਟੈਰਿਫ਼ ਪਲਾਨ ਅਤੇ ਅੱਫਰਸ ਬਾਰੇ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਸੂਚਿਤ ਕੀਤਾ ਜਾਏਗਾ।
2. ਸਾਰੇ ਟੈਰਿਫ਼ ਵੇਰਵੇ ਲਾਂਚ ਮਗਰੋਂ ਵੈਬਸਾਈਟ 'ਤੇ ਪਾਏ ਜਾਣਗੇ।
3. ਇੱਕ ਵਾਰ ਅੱਫਰ ਕੀਤਾ ਗਿਆ ਟੈਰਿਫ਼ ਪਲਾਨ ਸਬਸਕ੍ਰਾਈਬਰ ਦੇ ਉਸ ਟੈਰਿਫ਼ ਪਲਾਨ ਲੈਣ ਦੀ ਤਰੀਕ ਤੋਂ ਘੱਟੋਘੱਟ 6 ਮਹੀਨੇ (ਜਾਂ ਲਾਈਫ ਟਾਈਮ ਵੈਧਤਾ ਦੀ ਸੂਰਤ ਵਿੱਚ ਲਾਈਫ ਟਾਈਮ ਲਈ) ਸਬਸਕ੍ਰਾਈਬਰ ਨੂੰ ਉਪਲਬਧ ਹੋਏਗਾ।
4. ਲਾਈਫਟਾਈਮ ਵੈਧਤਾ/ਅਨਲਿਮਿਟਿਡ ਵੈਧਤਾ ਦੀ ਸੂਰਤ ਵਿੱਚ, ਅਸੀਂ ਗਾਹਕਾਂ ਨੂੰ ਪ੍ਰਮੋਸ਼ਨਲ ਸਾਹਿੱਤ/ਵਿਗਿਆਪਨਾਂ ਵਿੱਚ ਮੌਜੂਦਾ ਲਾਇਸੈਂਸ ਦੇ ਖਤਮ ਹੋਣ ਦੇ ਮਹੀਨੇ ਅਤੇ ਸਾਲ ਬਾਰੇ ਜਾਣਕਾਰੀ ਦਿਆਂਗੇ।
5. ਅਸੀਂ ਮੌਜੂਦਾ ਟੈਰਿਫ਼ ਪਲਾਨ ਨੂੰ ਖਤਮ ਕਰਨ ਤੋਂ ਪਹਿਲਾਂ ਅਥੌਰਿਟੀ ਅਤੇ ਸਬਸਕ੍ਰਾਈਬਰਸ ਨੂੰ ਘੱਟੋਘੱਟ 30 ਦਿਨਾਂ ਦੀ ਅਗਾਉਂ ਸੂਚਨਾ ਦਿਆਂਗੇ।
6. ਗਾਹਕ ਨੂੰ TRAI ਦੁਆਰਾ ਜਾਰੀ ਦੂਰਸੰਚਾਰ ਖਪਤਕਾਰ ਸੁਰੱਖਿਆ ਕਾਨੂੰਨ 2012 ਅਨੁਸਾਰ ਵਰਤੋਂ, ਅਕਾਉਂਟ, VAS ਚਾਰਜਿਜ਼ ਸੰਬੰਧੀ ਵਾਉਚਰ ਦੇ ਐਕਟੀਵੇਟ ਹੋਣ ਬਾਰੇ ਸੂਚਿਤ ਕੀਤਾ ਜਾਏਗਾ।
7. TRAI ਦੀਆਂ ਸੇਧਾਂ ਅਨੁਸਾਰ ਕੋਈ ਵੀ ਵੈਲਿਯੂ ਐਡਿਡ ਸਰਵਿਸਿਜ਼ ਸਬਸਕ੍ਰਾਈਬਰ ਤੋਂ ਸਪਸ਼ਟ ਸਹਿਮਤੀ ਲਏ ਬਿਨਾਂ ਐਕਟੀਵੇਟ ਨਹੀਂ ਕੀਤੀਆਂ ਜਾਣਗੀਆਂ।
8. ਰੋਮਿੰਗ ਸੇਵਾਵਾਂ ਲਈ ਕੋਈ ਰੈਟਲ ਨਹੀਂ ਲਿਆ ਜਾਏਗਾ।
9. ਹਰੇਕ ਸਰਵਿਸ ਪ੍ਰੋਵਾਇਡਰ ਦੁਆਰਾ ਅੱਫਰ ਕੀਤੇ ਜਾਂਦੇ ਪ੍ਰੀਪੇਡ ਕਾਰਡਾਂ ਦੀ ਘੱਟੋਘੱਟ ਇੱਕ ਕੀਮਤ ₹300 ਜਾਂ ਇਸ ਤੋਂ ਘੱਟ ਦੀ ਰਕਮ ਦੀ ਹੋਣੀ ਚਾਹੀਦੀ ਹੈ ਜਿਸਦੀ ਵੈਧਤਾ ਦੀ ਮਿਆਦ ਘੱਟੋਘੱਟ ਇੱਕ ਮਹੀਨਾ ਹੋਣੀ ਚਾਹੀਦੀ ਹੈ।
10. ਗ੍ਰੀਮ ਹੋਏ/ਖਰਾਬ ਹੋਏ ਸਿਮ ਕਾਰਡ ਨੂੰ ਬਦਲਣ ਦੇ ਚਾਰਜਿਜ਼ ਵਾਜਬ ਮਾਰਕ-ਅਪ ਨਾਲ ਕੀਮਤ 'ਤੇ ਅਧਾਰਤ ਹੋਣਗੇ।
11. ਜੇਕਰ ਵੈਧਤਾ ਦੀ ਮਿਆਦ ਦੇ ਪੂਰਾਣ 'ਤੇ ਕੋਈ ਰਕਮ ਅਣਵਰਤੀ ਪਈ ਹੈ, ਤਾਂ ਇਹ ਰਕਮ ਨਵਿਆਏ ਗਏ ਕਾਰਡ ਵਿੱਚ ਮਿਲ ਹੋਵੇਗੀ, ਜੇਕਰ ਅਜਿਹਾ ਰਿਨਿਯੂਅਲ ਤਰਕਸੰਗਤ, ਤੈਅ ਸਮੇਂ ਅੰਦਰ ਹੁੰਦਾ ਹੈ।
12. ਗਾਹਕਾਂ ਨੂੰ ਪ੍ਰੀਪੇਡ ਕਾਰਡ ਪੇਕੇਜ ਵਿੱਚ ਕਾਲ ਕਰਨ ਜੋ ਕਿ ਵਰਤੋਂ ਪ੍ਰਤੀ ਅਦਾ ਕਰਨ ਲਈ ਹੈ, ਲਈ ਉਪਲਬਧ ਕੁਲ ਰਕਮ ਬਾਰੇ ਉੱਘੇ ਤੌਰ 'ਤੇ ਅਤੇ ਸਪਸ਼ਟ ਰੂਪ ਵਿੱਚ ਸੂਚਿਤ ਕੀਤਾ ਜਾਏਗਾ।
13. ਇਨਕਮਿੰਗ ਵੱਠਿਸ ਕਾਲ/SMS ਸਮੇਤ ਸਾਰੀਆਂ ਸੇਵਾਵਾਂ ਜੋ ਕਿ ਟਾੱਕਟਾਈਮ ਵੈਲਿਯੂ ਨੂੰ ਪ੍ਰਭਾਵਿਤ ਨਹੀਂ ਕਰਦੀਆਂ 'ਟਾੱਕਟਾਈਮ ਵੈਲਿਯੂ' ਦੇ ਖਤਮ ਹੋਣ ਮਗਰੋਂ ਵੀ ਸਮੁੱਚੀ ਵੈਧਤਾ ਮਿਆਦ ਦੌਰਾਨ ਪ੍ਰੀਪੇਡ ਸਬਸਕ੍ਰਾਈਬਰਸ ਨੂੰ ਉਪਲਬਧ ਰਹਿਣਗੀਆਂ।
14. ਪੋਸਟਪੇਡ ਬਿਲ ਦੀ ਹਾਰਡ ਕਾੱਪੀ ਮੁਫਤ ਉਪਲਬਧ ਕਰਾਈ ਜਾਏਗੀ।
15. ਸਿੱਧੀ ਟੈਰਿਫ਼ ਕਟੌਤੀ ਦੀ ਸੂਰਤ ਵਿੱਚ, ਸਬਸਕ੍ਰਾਈਬਰਸ ਨੂੰ ਉਹਨਾਂ ਦੁਆਰਾ ਕਿਸੇ ਸਪਸ਼ਟ ਕਾਰਵਾਈ ਦੀ ਕਿਸੇ ਅਗਾਉਂ ਸ਼ਰਤ ਤੋਂ ਬਿਨਾਂ ਅਜਿਹੀ ਕਟੌਤੀ ਦਾ ਫਾਇਦਾ ਆਪਣੇ ਆਪ ਹੀ ਮਿਲੇਗਾ।
16. ਮੋਬਾਈਲ ਨੰਬਰ ਪੋਰਟਿੰਗ ਦਾ ਚਾਰਜ ₹19 ਤੋਂ ਜ਼ਿਆਦਾ ਨਹੀਂ ਹੋਏਗਾ।
17. ਪੋਸਟਪੇਡ ਸਬਸਕ੍ਰਾਈਬਰ ਲਈ ਤੈਅ ਕੀਤੀ ਕ੍ਰੈਡਿਟ ਸੀਮਾ ਬਾਰੇ ਉਸਨੂੰ ਅਗਾਉਂ ਤੌਰ 'ਤੇ ਜਾਣਕਾਰੀ ਦਿੱਤੀ ਜਾਏਗੀ। ਸ਼ੁਰੂਆਤੀ ਕ੍ਰੈਡਿਟ ਸੀਮਾ ਬਾਰੇ ਸਰਵਿਸ ਦੇ ਐਕਟੀਵੇਟ ਹੋਣ ਦੇ 7 ਦਿਨਾਂ ਅੰਦਰ ਸੂਚਿਤ ਕੀਤਾ ਜਾਏਗਾ।
18. CLIP ਨੂੰ ਲਾਜ਼ਮੀ ਟੈਰਿਫ਼ ਆਈਟਮ ਨਹੀਂ ਬਣਾਇਆ ਜਾਏਗਾ।

14. ਸੇਵਾਵਾਂ ਖਤਮ ਕਰਨ ਦੀ ਪ੍ਰਕ੍ਰਿਆ

ਗਾਹਕ ਆਪਣੀ ਸੁਵਿਧਾ ਅਨੁਸਾਰ ਸਾਡੀ ਸੇਵਾ ਖਤਮ ਜਾਂ ਡਿਸਕਨੈਕਟ ਕਰ ਸਕਦੇ ਹਨ। ਬਿਲਾਂ ਦੀ ਜਾਂਚ ਕੀਤੀ ਜਾਂਦੀ ਹੈ, ਸਮਝੌਤਾ ਕੀਤਾ ਜਾਂਦਾ ਹੈ ਅਤੇ ਬਕਾਇਆ ਰਕਮਾਂ ਦੇ ਸਮਾਵੇਸ਼ਨ ਮਗਰੋਂ, ਕੋਈ ਵੀ ਰਕਮ, ਜੇਕਰ ਬਕਾਇਆ ਹੈ ਗਾਹਕ ਨੂੰ ਉਸਦੇ ਸਿਕਯੋਰਿਟੀ ਡਿਪੋਜਿਟ ਵਿੱਚੋਂ ਵਾਪਸ ਕੀਤੀ ਜਾਂਦੀ ਹੈ। ਇਸ ਅਮਲ ਵਿੱਚ ਡਿਸਕਨੈਕਸ਼ਨ ਦੀ ਤਰੀਕ ਤੋਂ ਬਾਅਦ ਵੱਧ ਤੋਂ ਵੱਧ 60 ਦਿਨਾਂ ਦਾ ਸਮਾਂ ਲੱਗ ਸਕਦਾ ਹੈ।

ਟੈਲਿਕਾੱਮ ਕੰਜਿਊਮਰ ਚਾਰਟਰ ੨੦੧੮

ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਅਤੇ ਟਾਟਾ ਟੈਲਿਸਰਵਿਸਿਜ਼ (ਮਹਾਰਾਸ਼ਟਰ) ਲਿਮਿਟਿਡ

ਵਿਸ਼ਾ ਸੂਚੀ

1. ਪ੍ਰਸਤਾਵਨਾ
2. ਸਰਵਿਸ ਪ੍ਰੋਵਾਇਡਰ ਦਾ ਨਾਂਅ ਅਤੇ ਪਤਾ
3. ਆੱਫਰ ਕੀਤੀਆਂ ਜਾਂਦੀਆਂ ਸਰਵਿਸਿਜ਼
4. ਸਰਵਿਸ ਏਰੀਆ ਦੇ ਵੇਰਵੇ ਜਿੱਥੇ ਸਰਵਿਸਿਜ਼ ਆੱਫਰ ਕੀਤੀਆਂ ਜਾਂਦੀਆਂ ਹਨ
5. ਪ੍ਰੀਪੇਡ ਅਤੇ ਪੋਸਟਪੇਡ ਮੋਬਾਈਲ ਸਰਵਿਸਿਜ਼ ਲਈ ਨਿਯਮ ਅਤੇ ਸ਼ਰਤਾਂ
6. ਐਕਟੀਵੇਸ਼ਨ ਪ੍ਰਕ੍ਰਿਆ
7. ਵੱਖ ਵੱਖ ਸਰਵਿਸਿਜ਼ ਦੇ ਸੰਬੰਧ ਵਿੱਚ ਆੱਫਰ ਕੀਤੇ ਇਕਵੀਪਮੈਂਟ ਸੰਬੰਧੀ ਵੇਰਵੇ
8. TRAI ਦੁਆਰਾ ਤੈਅ ਕੀਤੇ ਅਨੁਸਾਰ ਵੱਖ ਵੱਖ ਸਰਵਿਸਿਜ਼ ਲਈ ਸਰਵਿਸ ਦੇ ਮਿਆਰ ਸੰਬੰਧੀ ਮਾਪਦੰਡ
9. TRAI ਦੇ ਵੱਖ ਵੱਖ ਨੇਮਾਂ ਤਹਿਤ ਗਾਹਕ ਦੇ ਅਧਿਕਾਰ
10. ਆਮ ਜਾਣਕਾਰੀ ਨੰਬਰ ਅਤੇ ਕੰਜਿਯੂਮਰ ਕੇਅਰ ਨੰਬਰ
11. ਸ਼ਿਕਾਇਤਾਂ ਦੇ ਨਿਪਟਾਰੇ ਬਾਰੇ ਪ੍ਰਬੰਧ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਬਾਰੇ ਪ੍ਰਕ੍ਰਿਆ ਅਤੇ ਸਮੇਸੀਮਾਵਾਂ
12. ਅਪੀਲੀ ਅਥੋਰਿਟੀ ਦੇ ਵੇਰਵੇ
13. ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਅਤੇ ਟਾਟਾ ਟੈਲਿਸਰਵਿਸਿਜ਼ (ਮਹਾਰਾਸ਼ਟਰ) ਲਿਮਿਟਿਡ ਦੇ ਫ਼ਰਜ਼ ਅਤੇ ਜ਼ਿੰਮੇਵਾਰੀਆਂ
14. ਸੇਵਾਵਾਂ ਖਤਮ ਕਰਨ ਦੀ ਪ੍ਰਕ੍ਰਿਆ

1. ਪ੍ਰਸਤਾਵਨਾ

ਟੈਲਿਕੌਮ ਕੰਜਿਯੂਮਰ (ਦੂਰਸੰਚਾਰ ਖਪਤਕਾਰ) ਚਾਰਟਰ 2012 TRAI ਦੇ ਦੂਰਸੰਚਾਰ ਖਪਤਕਾਰ ਸੁਰੱਖਿਆ ਕਾਨੂੰਨ 2012 ਦੀ ਪਾਲਣਾ ਅਨੁਸਾਰ ਪ੍ਰਕਾਸ਼ਿਤ ਕੀਤਾ ਗਿਆ ਹੈ।

ਇਸ ਚਾਰਟਰ ਦਾ ਉਦੇਸ਼ ਪਾਰਦਰਸ਼ੀ ਢੰਗ ਨਾਲ ਸਾਡੀਆਂ ਕਦਰਾਂ ਕੀਮਤਾਂ ਅਤੇ ਮਿਆਰ ਸਾਂਝੇ ਕਰਨਾ ਹੈ ਜੋ ਕਿ ਕੁਸ਼ਲ ਅਤੇ ਪ੍ਰਭਾਵਸ਼ਾਲੀ ਸਰਵਿਸ ਡਿਲੀਵਰੀ ਵਿੱਚ ਸਾਡਾ ਮਾਰਗਦਰਸ਼ਨ ਕਰਨ ਅਤੇ ਗਾਹਕ ਦੀ ਸੰਤੁਸ਼ਟੀ ਨੂੰ ਹੋਰ ਵਧਾਉਣ ਲਈ ਕਾਇਮ ਕੀਤੇ ਗਏ ਹਨ। ਚਾਰਟਰ ਭਾਰਤੀ ਦੂਰਸੰਚਾਰ ਨੇਮਬੱਧ ਅਥੋਰਿਟੀ (TRAI) ਦੁਆਰਾ ਸਮੇਂ ਸਮੇਂ 'ਤੇ ਜਾਰੀ ਕੀਤੇ ਗਏ ਨੇਮਾਂ, ਨਿਰਦੇਸ਼ਾਂ ਅਤੇ ਆਦੇਸ਼ਾਂ ਅਨੁਸਾਰ ਗਾਹਕ ਦੇ ਅਧਿਕਾਰਾਂ ਦੀ ਸੁਰੱਖਿਅਤ ਕਰਨ ਅਤੇ ਬਰਕਰਾਰ ਰੱਖਣ, ਗਾਹਕਾਂ ਨਾਲ ਵਧੇਰੇ ਪਾਰਦਰਸ਼ਿਤਾ ਨੂੰ ਸੁਖਾਲਾ, ਮਜ਼ਬੂਤ ਅਤੇ ਯਕੀਨੀ ਬਣਾਉਣ ਲਈ ਸਾਡੇ ਕੁਆਲਿਟੀ ਮਿਆਰਾਂ ਵਿੱਚ ਨਿਰੰਤਰ ਸੁਧਾਰ ਮੁਹਈਆ ਕਰਨਾ, ਗਾਹਕਾਂ ਦੀਆਂ ਉਮੀਦਾਂ ਅਤੇ ਜ਼ਰੂਰਤਾਂ ਦੇ ਸੰਬੰਧ ਵਿੱਚ ਕੁਆਲਿਟੀ ਵਿੱਚ ਸੁਧਾਰ ਕਰਨ ਲਈ ਲਗਾਤਾਰ ਕੰਮ ਕਰਨ ਲਈ ਇੱਕ ਤਿਆਰ ਗਣਿਕ ਹੈ।

2. ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਦਫ਼ਤਰਾਂ ਦਾ ਨਾਂਅ ਅਤੇ ਪਤਾ

ਆਂਧਰਾ ਪ੍ਰਦੇਸ਼: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਗਿਆਨ ਪੀਠ, ਹਾਰਡਵੇਅਰ ਪਾਰਕ, ਪਲਾਟ ਨੰ 1 ਤੋਂ 5, (ਸਰਵੇ ਨੰ : 1/1), ਇਮਾਰਾਥ ਕਾਂਚਾ, ਰਵਿਰਿਆਲ ਵਿਲੇਜ, ਮਹੇਸ਼ਵਰਮ ਮੰਡਲਮ, ਰੰਗਾ ਰੈਡੀ ਜ਼ਿਲਾ, ਹੈਦਰਾਬਾਦ, ਤਿੱਲਗਾਨਾ - 500005

ਬਿਹਾਰ: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਮੰਜ਼ਿਲ 3, ਵੈਲਟਾਸ ਹਾਊਸ, ਹੋਟਲ ਜਿੰਜਰ ਦੇ ਸਾਹਮਣੇ, ਮੇਨ ਰੋਡ, ਬਿਸਟਪੁਰ, ਜਮਸ਼ੇਦਪੁਰ - 831001

ਦਿੱਲੀ: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, 2 ਏ, ਓਲਡ ਈਸ਼ਵਰ ਲਗਰ, ਮੇਨ ਮਥੁਰਾ ਰੋਡ, ਨਵੀਂ ਦਿੱਲੀ - 110065

ਗੁਜਰਾਤ: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਵੈਸਟਗੇਟ - ਤੀਜੀ ਅਤੇ ਚੌਥੀ ਮੰਜ਼ਿਲ, ਨਜ਼ਦੀਕ ਵਾਈਐਮਸੀਏ ਕਲੱਬ, ਐਸ ਜੀ ਹਾਈਵੇਅ, ਅਹਿਮਦਾਬਾਦ - 380015

ਹਰਿਆਣਾ: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਸੀ-125, ਫੇਜ਼-8, ਇੰਡਸਟ੍ਰੀਅਲ ਫੋਕਲ ਪੁਆਇੰਟ, ਮੋਹਾਲੀ - 160071

ਹਿਮਾਚਲ ਪ੍ਰਦੇਸ਼: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਸੀ-125, ਫੇਜ਼-8, ਇੰਡਸਟ੍ਰੀਅਲ ਫੋਕਲ ਪੁਆਇੰਟ, ਮੋਹਾਲੀ - 160071

ਕਰਨਾਟਕ: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਏ ਬਲੌਕ, ਦੂਜੀ ਮੰਜ਼ਿਲ, ਸਿਲੀਕੌਨ ਟੈਰੇਸ, ਨੰ 30/1, ਕੋਰਮੰਗਲਾ, ਹੋਸੁਰ ਮੇਨ ਰੋਡ, ਬੈਂਗਲੌਰ - 560095

ਕੇਰਲ: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਪੰਜਵੀਂ ਮੰਜ਼ਿਲ, ਐਸਐਲ ਪਲਾਜ਼ਾ, ਪਲਾਰੀਵਾਤੋਮ, ਕੋਚੀ - 682025

ਕੋਲਕਾਤਾ: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਪੀ ਐਸ ਸ਼੍ਰੀਜਨ ਟੈਕ ਪਾਰਕ, ਡੀਐਨ-52, ਸੈਕਟਰ-5, 15 ਵੀਂ ਮੰਜ਼ਿਲ, ਸਾਲਟ ਲੇਕ, ਕੋਲਕਾਤਾ - 700091

ਮੱਧ ਪ੍ਰਦੇਸ਼: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਪਲਾਟ ਨੰ 1,2,3 ਕਵਾਲਿਟੀ ਗਲੋਬਸ, ਪਰਮਾਲੀ ਵਾਲੇਸ ਕੰਪਲੈਕਸ, ਸਾਹਮਣੇ ਆਰ ਬੀ ਆਈ, ਹੋਸ਼ੰਗਾਬਾਦ ਰੋਡ, ਭੋਪਾਲ - 462011

ਮਹਾਰਾਸ਼ਟਰ: ਟਾਟਾ ਟੈਲਿਸਰਵਿਸਿਜ਼ (ਮਹਾਰਾਸ਼ਟਰ) ਲਿਮਿਟਿਡ, ਤੀਜੀ ਮੰਜ਼ਿਲ, ਦ ਮੈਟਰੋਪੋਲ ਇਮਾਰਤ, ਆਈਨੋਕਸ ਮਲਟੀਪਲੈਕਸ ਦੇ ਨਾਲ, ਬੰਦ ਗਾਰਡਨ ਰੋਡ, ਪੁਣੇ - 411001

ਮੁੰਬਈ: ਟਾਟਾ ਟੈਲਿਸਰਵਿਸਿਜ਼ (ਮਹਾਰਾਸ਼ਟਰ) ਲਿਮਿਟਿਡ, ਡੀ-26, ਟੀਟੀਸੀ ਇੰਡਸਟ੍ਰੀਅਲ ਏਰੀਆ, ਐਮਆਈਡੀਸੀ ਸੰਪਾੜਾ, ਥਾਣੇ ਬੇਲਾਪੁਰ ਰੋਡ, ਪੀ ਓ ਤੁਰਭੇ, ਨਵੀਂ ਮੁੰਬਈ - 400703

ਉੜੀਸਾ: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਫਾੱਰਚਯੂਨ ਟਾਵਰਸ, ਤੀਜੀ ਮੰਜ਼ਿਲ, ਮੱਡਯੂਲ ਬੀ ਐਂਡ ਸੀ, ਚੰਗਾਸ-ਖਾਰਪੁਰ, ਭੁਬਨੇਸ਼ਵਰ - 751023

ਪੰਜਾਬ: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਸੀ-125, ਫੇਜ਼-8, ਇੰਡਸਟ੍ਰੀਅਲ ਫੋਕਲ ਪੁਆਇੰਟ, ਮੋਹਾਲੀ - 160071

ਰਾਜਸਥਾਨ: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਗੁਮਾਨ 1, ਨਜ਼ਦੀਕ ਆਮ੍ਰਪਾਲੀ ਸਰਕਲ, ਵੈਸਾਲੀ ਨਗਰ, ਜੈਪੁਰ - 302021

ਤਮਿਲ ਨਾਡੂ (ਚੇੰਨਈ ਸਮੇਤ): ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਨੰ 283 ਅਤੇ 284, 6ਵੀਂ ਅਤੇ 13 ਵੀਂ ਮੰਜ਼ਿਲ, ਪਿੰਸ ਇਨਫੋ ਸਿਟੀ-II, ਰਾਜੀਵ ਗਾਂਧੀ ਸਲਾਈ, ਕੰਪਨਚਾਵਾਡੀ, ਚੇੰਨਈ - 600096

ਉੱਤਰ ਪ੍ਰਦੇਸ਼ ਪੂਰਬੀ: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਪ੍ਰੇਮ ਪਲਾਜ਼ਾ, 2, ਆਰਐਫ ਬਹਾਦੁਰਜੀ ਮਾਰਗ, ਸਕਤੀ ਭਵਨ ਦੇ ਪਿੱਛੇ, ਲਖਨਊ - 226001

ਉੱਤਰ ਪ੍ਰਦੇਸ਼ ਪੱਛਮੀ: ਟਾਟਾ ਟੈਲਿਸਰਵਿਸਿਜ਼ ਲਿਮਿਟਿਡ, 501, ਮੰਗਲ ਪਾਂਡੇ ਨਗਰ, ਮੇਨ ਯੂਨਿਵਰਸਿਟੀ ਰੋਡ, ਮੇਰਠ - 250001

3. ਅੱਫਰ ਕੀਤੀਆਂ ਸਰਵਿਸਿਜ਼

ਇਸ ਸਮੇਂ ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਅਤੇ ਟਾਟਾ ਟੈਲਿਸਰਵਿਸਿਜ਼ (ਮਹਾਰਾਸ਼ਟਰ) ਲਿਮਿਟਿਡ ਬ੍ਰਾਂਡ ਟਾਟਾ ਡੋਕੋਮੋ ਜਾਂ ਟਾਟਾ ਇੰਡੀਕੌਮ ਜਿੱਥੇ ਜੋ ਲਾਗੂ ਹੋਏ ਤਹਿਤ ਸੈਲਯੂਲਰ GSM/CDMA ਮੋਬਾਈਲ ਸਰਵਿਸ ਅਤੇ ਇਕਸਾਰ ਐਕਸੈਸ ਸਰਵਿਸ ਲਾਇਸੈਂਸ ਤਹਿਤ ਬ੍ਰਾਂਡ ਟਾਟਾ ਡੋਕੋਮੋ ਵੱਕੀ ਤਹਿਤ ਫਿਕਸਡ ਵਾਇਰਲੈਸ ਸਰਵਿਸ ਪੇਸ਼ ਕਰਦਾ ਹੈ। ਉਪਰੋਕਤ ਦੇ ਨਾਲ ਹੀ, ਵਾਇਰਲਾਈਨ ਵਾਇਸ, ਵਾਇਰਲਾਈਨ ਡਾਟਾ ਅਤੇ ਇੰਟਰਨੈੱਟ ਐਕਸੈਸ ਸਰਵਿਸਿਜ਼ ਅਤੇ ਐਟਰਪ੍ਰਾਈਜ਼ਿਜ਼ ਸਰਵਿਸਿਜ਼ ਦੀ ਵੀ ਪੇਸ਼ਕਸ਼ ਕੀਤੀ ਜਾਂਦੀ ਹੈ।

ਉਪਰੋਕਤ ਸ਼੍ਰੇਣੀਆਂ ਦੇ ਗਾਹਕਾਂ ਨੂੰ ਵਾਇਸ, SMS, ਡਾਟਾ ਅਤੇ ਹੋਰ ਵੈਲਿਯੂ ਐਡਡ ਸਰਵਿਸਿਜ਼ ਵਰਗੀਆਂ ਹੋਰ ਵੱਖ ਵੱਖ ਸੇਵਾਵਾਂ ਵੀ ਮੁਹਈਆ ਕੀਤੀਆਂ ਜਾਂਦੀਆਂ ਹਨ।

4. ਸਰਵਿਸ ਏਰੀਆ ਦੇ ਵੇਰਵੇ ਜਿੱਥੇ ਸਰਵਿਸਿਜ਼ ਅੱਫਰ ਕੀਤੀਆਂ ਜਾਂਦੀਆਂ ਹਨ

ਸਾਡੀਆਂ ਸਰਵਿਸਿਜ਼ ਹੇਠਲੇ ਸਰਵਿਸ ਖੇਤਰਾਂ ਵਿੱਚ ਉਪਲਬਧ ਹਨ :

ਸਰਵਿਸ ਏਰੀਆ	CDMA ਸਰਵਿਸਿਜ਼	GSM ਸਰਵਿਸਿਜ਼
ਆਂਧਰਾ ਪ੍ਰਦੇਸ਼	ਹਾਂ	ਹਾਂ
ਬਿਹਾਰ	ਹਾਂ	ਹਾਂ
ਦਿੱਲੀ	ਹਾਂ	ਨਹੀਂ
ਗੁਜਰਾਤ	ਹਾਂ	ਹਾਂ
ਹਰਿਆਣਾ	ਹਾਂ	ਹਾਂ
ਹਿਮਾਚਲ ਪ੍ਰਦੇਸ਼	ਹਾਂ	ਹਾਂ
ਕਰਨਾਟਕ	ਹਾਂ	ਹਾਂ
ਕੇਰਲ	ਹਾਂ	ਹਾਂ
ਕੋਲਕਾਤਾ	ਹਾਂ	ਹਾਂ
ਮੱਧ ਪ੍ਰਦੇਸ਼	ਹਾਂ	ਹਾਂ
ਮੁੰਬਈ	ਹਾਂ	ਹਾਂ
ਮਹਾਰਾਸ਼ਟਰ	ਹਾਂ	ਹਾਂ
ਉੜੀਸਾ	ਹਾਂ	ਹਾਂ
ਪੰਜਾਬ	ਹਾਂ	ਹਾਂ
ਰਾਜਸਥਾਨ	ਹਾਂ	ਹਾਂ
ਪੱਛਮੀ ਬੰਗਾਲ	ਹਾਂ	ਹਾਂ
ਤਮਿਲ ਨਾਡੂ (ਚੇੰਨਈ ਸਮੇਤ)	ਹਾਂ	ਹਾਂ
ਉੱਤਰ ਪ੍ਰਦੇਸ਼ ਪੂਰਬੀ	ਹਾਂ	ਹਾਂ
ਉੱਤਰ ਪ੍ਰਦੇਸ਼ ਪੱਛਮੀ	ਹਾਂ	ਹਾਂ

ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਲਾੱਗ ਆੱਨ ਕਰੋ www.tatadocomo.com 'ਤੇ

5. ਪ੍ਰੀਪੇਡ ਅਤੇ ਪੋਸਟਪੇਡ ਮੋਬਾਈਲ ਸਰਵਿਸਿਜ਼ ਲਈ ਨਿਯਮ ਅਤੇ ਸ਼ਰਤਾਂ

ਨਿਯਮ ਅਤੇ ਸ਼ਰਤਾਂ

i. ਪਰਿਭਾਸ਼ਾਵਾਂ

- “ਅਪੀਲੀ ਅਥੱਰਿਟੀ” ਤੋਂ ਭਾਵ TRAI ਦੇ 2007 ਦੇ ਨੋਮ 3 ਤਹਿਤ ਇੱਕ ਜਾਂ ਜ਼ਿਆਦਾ ਵਿਅਕਤੀਆਂ ਨੂੰ ਅਪੀਲੀ ਅਥੱਰਿਟੀ ਵਜੋਂ ਨਿਯੁਕਤ ਕਰਨਾ।
- “ਚਾਰਜਿਜ਼” ਜਾਂ ਟੈਰਿਫ ਵਿੱਚ ਸਾਰੀਆਂ ਫੀਸਾਂ, ਕਾਲ ਚਾਰਜਿਜ਼/ਟੈਰਿਫ, ਡਿਪੱਜਿਟਸ, ਰੈਟਲ ਅਤੇ ਇੰਟਰਕਨੈਕਸ਼ਨ ਲਾਗਤਾਂ ਸ਼ਾਮਲ ਹੋਣਗੀਆਂ ਅਤੇ ਗਾਹਕਾਂ ਨੂੰ ਸਮੇਂ ਸਮੇਂ 'ਤੇ ਸੇਵਾ/ਵਾਂ ਮੁਹਈਆ ਕਰਨ ਲਈ TTL ਦੁਆਰਾ ਚਾਰਜਯੋਗ ਕਈ ਹੋਰ ਅਚਨਚੇਤ ਚਾਰਜਿਜ਼ ਸ਼ਾਮਲ ਹਨ ਅਤੇ ਇਸ ਵਿੱਚ ਸਾਰੇ ਸਰਕਾਰੀ ਟੈਕਸ (ਵਰਤਮਾਨ ਅਤੇ ਭਾਵੀ) ਸ਼ਾਮਲ ਹਨ।
- “ਗਾਹਕ” ਤੋਂ ਭਾਵ ਵਿਅਕਤੀ ਜਾਂ ਅਦਾਰੇ ਜਾਂ ਵਿਅਕਤੀ ਤੋਂ ਹੈ ਜਿਸਨੇ ਸੇਵਾ/ਵਾਂ ਦੇ ਪ੍ਰਬੰਧ ਲਈ ਅਰਜ਼ੀ ਦਿੱਤੀ ਹੈ ਦੇਖੋ ਨਾਲ ਨੱਥੀ CAF।
- “ਡੈਜ਼ੀਗਨੇਟਿਡ ਸਰਵਿਸ ਪ੍ਰੋਵਾਇਡਰ” ਤੋਂ ਭਾਵ TTL ਦੁਆਰਾ ਸੇਵਾ/ਵਾਂ (ਜਾਂ ਉਹਨਾਂ ਵਿੱਚੋਂ ਕੋਈ ਵੀ) ਮੁਹਈਆ ਕਰਨ ਜਾਂ ਇਸ ਕਰਕੇ TTL ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਜਾਂ ਇਸ ਕਰਕੇ TTL ਦੇ ਅਧਿਕਾਰਾਂ ਦੀ ਵਰਤੋਂ ਕਰਨ ਲਈ ਨਾਮਜ਼ਦ ਕਿਸੇ ਵੀ ਵਿਅਕਤੀ ਜਾਂ ਕਾਨੂੰਨੀ ਅਦਾਰੇ ਤੋਂ ਹੈ ਅਤੇ ਇਸ ਵਿੱਚ ਲਾਇਸੈਂਸ ਤਹਿਤ ਅਗਿਆ ਦੇਣ ਲਈ ਅਜਿਹੇ ਕਿਸੇ ਵਿਅਕਤੀ ਜਾਂ ਕਾਨੂੰਨੀ ਅਦਾਰੇ ਦੇ ਜਾਨਸੀਨ ਅਤੇ ਪ੍ਰਵਾਨ ਕੀਤੇ ਅਸਾਇਨਜ਼ ਸ਼ਾਮਲ ਹਨ।
- “DoT” ਤੋਂ ਭਾਵ ਦੂਰਸੰਚਾਰ ਵਿਭਾਗ, ਸੰਚਾਰ ਮੰਤਰਾਲਾ, ਭਾਰਤ ਸਰਕਾਰ ਤੋਂ ਹੈ ਅਤੇ ਇਸ ਵਿੱਚ ਇਸਦੇ ਸਕੈਸਰਜ਼-ਇਨ ਇਨਟ੍ਰਸਟ ਸ਼ਾਮਲ ਹਨ।
- “ਇਕਵੀਪਮੈਂਟ” ਵਿੱਚ ਸੇਵਾ/ਵਾਂ ਹਾਸਲ ਕਰਨ ਲਈ ਨੈਟਵਰਕ ਨਾਲ ਜੁੜਣ ਲਈ ਲੋੜੀਂਦੇ ਕੋਈ ਵੀ ਫੋਨ ਇੰਸਟ੍ਰੂਮੈਂਟ, ਸਬਸਕ੍ਰਾਈਬਰ ਟਰਮੀਨਲ, ਨੈਟਵਰਕ ਇੰਟਰਫੇਸ ਯੂਨਿਟ (NIU) ਅਤੇ ਕੋਈ ਵੀ ਅਟੈਚਮੈਂਟ/ਐਕਸੈਸਰੀਜ਼ (ਜਾਂ ਇਹਨਾਂ ਵਿੱਚੋਂ ਕੋਈ ਵੀ) ਸ਼ਾਮਲ ਹੈ।
- “ਸਰਕਾਰ” ਤੋਂ ਭਾਵ ਭਾਰਤ ਸਰਕਾਰ ਅਤੇ/ਜਾਂ ਕੋਈ ਰਾਜ ਸਰਕਾਰ, ਕੋਈ ਸਥਾਨਕ ਅਥੱਰਿਟੀ, ਛਾਉਣੀ ਬੋਰਡ, ਭਾਰਤੀ ਦੂਰਸੰਚਾਰ ਨੇਮਬੱਧ ਅਥੱਰਿਟੀ ਜਾਂ ਹੋਰ ਨਿਆਇਕ/ਅਰਧ-ਨਿਆਇਕ ਫੋਰਮ ਹੈ, ਜਿਵੇਂ ਵੀ ਕੇਸ ਹੋਏ, ਅਤੇ ਇਹਨਾਂ ਦੇ ਸਕੈਸਰਜ਼-ਇਨ-ਇਨਟ੍ਰਸਟ ਸ਼ਾਮਲ ਹੋਣਗੇ।
- “ਲਾਇਸੈਂਸ” ਤੋਂ ਭਾਵ DoT ਦੁਆਰਾ ਸੇਵਾ/ਵਾਂ (ਜਾਂ ਇਹਨਾਂ ਵਿੱਚੋਂ ਕੋਈ ਵੀ) ਲਗਾਉਣ ਅਤੇ ਕਾਰਜਸ਼ੀਲ ਬਣਾਉਣ ਲਈ ਦਿੱਤਾ ਗਿਆ ਲਾਇਸੈਂਸ ਹੈ।
- “ਨੈਟਵਰਕ” ਤੋਂ ਭਾਵ TTL ਦੁਆਰਾ ਸੇਵਾ/ਵਾਂ ਮੁਹਈਆ ਕਰਨ ਲਈ ਵਰਤੇ ਜਾਂਦੇ ਸੰਚਾਰ ਨੈਟਵਰਕ ਅਤੇ ਹੋਰ ਉਪਕਰਣਾਂ/ਸੌਫਟਵੇਅਰ ਤੋਂ ਹੈ ਅਤੇ ਇਸ ਵਿੱਚ ਟੈਲਿਫੋਨ ਐਕਸਚੇਂਜ, ਬੇਸ ਸਟੇਸ਼ਨ, ਮਾਇਕ੍ਰੋਵੇਵ ਅਤੇ ਲੈਂਡ-ਲਾਈਨ ਲਿੰਕ ਸ਼ਾਮਲ ਹੋਣਗੇ।
- “ਹੋਰ ਸੇਵਾ/ਵਾਂ” ਤੋਂ ਭਾਵ ਕੋਈ ਵੀ ਸੇਵਾ/ਵਾਂ ਤੋਂ ਹੈ ਜੋ ਕਿ ਸੇਵਾ/ਵਾਂ ਤੋਂ ਵਾਧੂ ਹਨ ਇਹਨਾਂ ਵਿੱਚ ਕੰਟੈਂਟ ਅਤੇ ਡਾਟਾ ਸਰਵਿਸ/ਸਰਵਿਸਿਜ਼, ਬਿਲਿੰਗ ਅਤੇ ਕਲੈਕਸ਼ਨ ਸ਼ਾਮਲ ਹੈ ਪਰ ਸੀਮਿਤ ਨਹੀਂ।
- “ਸਰਵਿਸ/ਸਰਵਿਸਿਜ਼” ਤੋਂ ਭਾਵ TTL ਦੁਆਰਾ ਇਸਦੇ ਨੈਟਵਰਕ ਰਾਹੀਂ ਉਪਲਬਧ ਕਰਾਈਆਂ ਜਾਣ ਵਾਲੀਆਂ ਦੂਰਸੰਚਾਰ ਸੇਵਾ/ਵਾਂ ਅਤੇ ਹੋਰ ਵੈਲਿਯੂ ਐਡਡ ਸੇਵਾ/ਵਾਂ ਤੋਂ ਹੋਏਗਾ, ਇਹਨਾਂ ਵਿੱਚ ਵਾਇਸ ਕੰਮਿਯੂਨਿਕੇਸ਼ਨ ਸਰਵਿਸ/ਸਰਵਿਸਿਜ਼, SMS ਅਤੇ ਕੋਈ ਹੋਰ ਸੇਵਾ/ਵਾਂ ਸ਼ਾਮਲ ਹਨ।
- “ਸਰਵਿਸ ਏਰੀਆ” ਭਾਵ ਭੂਗੋਲਿਕ ਇਲਾਕਾ ਜਿਸ ਅੰਦਰ TTL ਨੂੰ ਲਾਇਸੈਂਸ ਤਹਿਤ ਸੇਵਾ/ਵਾਂ ਦੇਣ ਲਈ ਲਾਇਸੈਂਸ ਪ੍ਰਦਾਨ ਕੀਤਾ ਗਿਆ ਹੈ।
- “TTL” ਤੋਂ ਭਾਵ ਸਾਂਝੇ ਤੌਰ 'ਤੇ ਅਤੇ ਵਿਅਕਤੀਗਤ ਤੌਰ 'ਤੇ (ਜਿਸ ਸੰਦਰਭ ਵਿੱਚ ਵਰਤਿਆ ਗਿਆ ਹੈ ਉਸ ਉੱਪਰ ਨਿਰਭਰ ਕਰਦੇ ਹੋਏ) TTSL ਅਤੇ TTML ਅਤੇ ਨਾਮਜ਼ਦ ਸਰਵਿਸ ਪ੍ਰੋਵਾਇਡਰਸ ਤੋਂ ਹੋਏਗਾ ਅਤੇ ਇਸ ਵਿੱਚ ਸਕੈਸਰਜ਼-ਇਨ ਇਨਟ੍ਰਸਟ ਅਤੇ TTSL ਅਤੇ/ਜਾਂ TTML ਅਤੇ/ਜਾਂ ਨਾਮਜ਼ਦ ਸਰਵਿਸ ਪ੍ਰੋਵਾਇਡਰਸ ਨੂੰ ਸ਼ਾਮਲ ਮੰਨਿਆ ਜਾਏਗਾ।
- “TRAI” ਤੋਂ ਭਾਵ ਭਾਰਤੀ ਦੂਰਸੰਚਾਰ ਨੇਮਬੱਧ ਅਥੱਰਿਟੀ ਕਾਨੂੰਨ, 1997 ਤਹਿਤ ਕਾਇਮ ਕੀਤੀ ਗਈ ਭਾਰਤੀ ਦੂਰਸੰਚਾਰ ਨੇਮਬੱਧ ਅਥੱਰਿਟੀ ਹੈ।
- “TTO” ਤੋਂ ਭਾਵ ਦੂਰਸੰਚਾਰ TRAI ਆਰਡਰ, 1999 ਤੋਂ ਹੈ ਜਿਸ ਵਿੱਚ ਓਫ਼ ਦੁਆਰਾ ਭਾਰਤ ਦੇ ਸਰਕਾਰੀ ਗਜ਼ਟ ਵਿੱਚ ਸਮੇਂ ਸਮੇਂ 'ਤੇ ਐਲਾਨੀਆਂ ਅਤੇ ਪ੍ਰਕਾਸ਼ਿਤ ਕੀਤੀਆਂ ਤਰਮੀਮਾਂ ਸ਼ਾਮਲ ਹਨ।

ii. ਸੇਵਾ/ਵਾਂ ਦਾ ਪ੍ਰਬੰਧ

TTL ਗਾਹਕ ਨੂੰ ਸਰਵਿਸ ਏਰੀਆ ਦੇ ਅੰਦਰ ਸੇਵਾ/ਵਾਂ ਮੁਹਈਆ ਕਰਨ ਲਈ ਬਿਹਤਰੀਨ ਕੋਸ਼ਿਸ਼ਾਂ ਕਰੇਗਾ ਜੋ ਕਿ ਨਿਰਭਰ ਕਰਦਾ ਹੈ

- ਇਹਨਾਂ ਨਿਯਮ ਅਤੇ ਸ਼ਰਤਾਂ 'ਤੇ,
- ਲਾਇਸੈਂਸ ਦੀਆਂ ਧਾਰਾਵਾਂ 'ਤੇ,
- DoT, TRAI, ਸਰਕਾਰ, ਅਦਾਲਤਾਂ, ਨਿਆਂਇਕ ਫੋਰਮਾਂ ਅਤੇ ਹੋਰ ਵਿਧਾਨਕ ਸੰਸਥਾਵਾਂ ਦੁਆਰਾ ਸਮੇਂ ਸਮੇਂ 'ਤੇ ਜਾਰੀ ਕੋਈ ਨਿਰਦੇਸ਼ਾਂ ਜਾਂ ਆਦੇਸ਼ਾਂ ਜਾਂ ਨੋਮਾਂ 'ਤੇ, ਅਤੇ
- TTL ਦੁਆਰਾ ਨੈਟਵਰਕ ਦੇ ਕਾਰਜ ਅਤੇ ਰੱਖਰਖਾਅ ਅਤੇ ਸੇਵਾ/ਵਾਂ ਦੇ ਪ੍ਰਬੰਧ ਲਈ ਸਮੇਂ ਸਮੇਂ 'ਤੇ ਅਪਨਾਈਆਂ ਗਈਆਂ ਨੀਤੀਆਂ ਅਤੇ/ਜਾਂ ਨਿਯਮਾਂ ਅਤੇ/ਜਾਂ ਨੋਮਾਂ 'ਤੇ। TTL ਨੂੰ, ਇਸਦੇ ਵਿਵੇਕ ਅਨੁਸਾਰ, ਗਾਹਕ ਵੱਲੋਂ ਸੇਵਾ/ਵਾਂ ਦੇ ਪ੍ਰਬੰਧ ਲਈ ਦਿੱਤੀ ਅਰਜ਼ੀ ਸਵੀਕਾਰ ਕਰਨ ਜਾਂ ਖਾਰਜ ਕਰਨ ਦਾ ਅਧਿਕਾਰ ਹੈ ਦੇਖੋ ਨਾਲ ਨੱਥੀ CAF। TTL, ਸੰਬਧਤ ਅਰਜ਼ੀ ਦੇ ਪ੍ਰਵਾਨਗੀ ਬਾਰੇ ਗਾਹਕ ਨੂੰ ਜ਼ੁਬਾਨੀ ਤੌਰ 'ਤੇ ਸੂਚਿਤ ਕਰੇਗਾ।

iii. ਸੇਵਾਂ ਸ਼ਰਤਾਂ

- ਸੇਵਾਂ/ਵਾਂ ਦੀ ਉਪਲਬਧਤਾ, ਸ਼ੁੱਧਤਾ ਅਤੇ ਕੁਆਲਿਟੀ TTL ਦੇ ਕੰਟਰੋਲ ਤੋਂ ਬਾਹਰ ਦੇ ਕਾਰਨਾਂ ਕਰਕੇ ਪ੍ਰਭਾਵਿਤ ਹੋ ਸਕਦੀ ਹੈ ਜਿਸ ਵਿੱਚ ਕੁਦਰਤੀ ਰੁਕਾਵਟਾਂ, ਨੈਟਵਰਕ ਦੀ ਉਪਲਬਧਤਾ ਜਾਂ ਕਾਰਗੁਜ਼ਾਰੀ, ਭੂਗੋਲਿਕ ਸਥਿਤੀਆਂ, ਮਾਨ-ਚਿੱਤਰ ਖਾਕਾ, ਮੌਸਮ ਅਤੇ ਰੋਡੀਓ ਇੰਟਰਫੇਅਰੈਂਸ, ਬਿਜਲੀ ਦਾ ਉਪਲਬਧ ਨਾ ਹੋਣਾ ਜਾਂ ਦੂਜੇ ਸੰਚਾਰ ਨੈਟਵਰਕ ਜਿਸ ਨਾਲ ਕਿ ਨੈਟਵਰਕ ਜੁੜਿਆ ਹੋਇਆ ਹੈ ਵਿੱਚ ਖਰਾਬੀ ਜਾਂ ਸੋਧ, ਤਰੀਕੇ ਦੇ ਉਚਿਤ ਅਧਿਕਾਰ ਦੀ ਨਾ-ਪ੍ਰਪਤੀ ਜਾਂ ਪ੍ਰਾਪਤੀ ਵਿੱਚ ਦੇਰੀ ਅਤੇ ਉਪਕਰਣ ਦਾ ਖਰਾਬ ਹੋਣਾ ਜਾਂ ਸੋਧ ਕੀਤੇ ਜਾਣਾ ਸ਼ਾਮਲ ਹੈ ਪਰ ਸੀਮਿਤ ਨਹੀਂ।
- ਜੇਕਰ ਨੈਟਵਰਕ ਨਾਕਾਮ ਹੋ ਜਾਂਦਾ ਹੈ ਜਾਂ ਇਸ ਵਿੱਚ ਸੋਧ ਜਾਂ ਰੱਖਰਖਾਅ ਦੀ ਜ਼ਰੂਰਤ ਹੁੰਦੀ ਹੈ ਤਾਂ, ਸੇਵਾ/ਵਾਂ, ਬਿਨਾਂ ਸੂਚਨਾ ਦੇ ਕਿਸੇ ਵੀ ਸਮੇਂ ਸਮੁੱਚੇ ਤੌਰ 'ਤੇ ਜਾਂ ਅੰਸਕ ਤੌਰ 'ਤੇ ਮੁਲਤਵੀ ਕੀਤੀਆਂ ਜਾ ਸਕਦੀਆਂ ਹਨ। TTL ਅਜਿਹੀਆਂ ਘਟਨਾਵਾਂ ਦੀ ਆਵਿੱਤੀ ਅਤੇ ਸਮਾਂ ਘੱਟ ਤੋਂ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।
- ਫੋਨ ਨੰਬਰ ਦੀ ਅਲਾੱਟਮੈਂਟ ਕੀਤੀ ਜਾਏਗੀ, ਅਤੇ ਸਮੇਂ ਸਮੇਂ 'ਤੇ ਇਹ TTL ਦੁਆਰਾ ਇਸਦੇ ਸੰਪੂਰਣ ਵਿਵੇਕ ਅਨੁਸਾਰ ਬਦਲਿਆ ਜਾ ਸਕਦਾ ਹੈ। ਗਾਹਕ ਦਾ ਉਸਨੂੰ ਅਲਾੱਟ ਕੀਤੇ ਗਏ ਨੰਬਰ 'ਤੇ ਕੋਈ ਮਾਲਕਾਨਾ ਹੱਕ ਜਾਂ ਹੋਰ ਹਿੱਤ ਨਹੀਂ ਹੋਏਗਾ।
- TTL ਉਪਕਰਣ ਦੇ ਗ੍ਰਹਿਮ ਹੋ ਜਾਣ ਦੀ ਸੂਰਤ ਵਿੱਚ ਉਹੀ ਨੰਬਰ ਮੁਹਈਆ ਕਰਨ ਲਈ ਪਾਬੰਦ ਨਹੀਂ ਹੋਏਗਾ।
- TTL ਨੂੰ ਗਾਹਕ ਨੂੰ ਤਰਕਸੰਗਤ ਨੋਟਿਸ/ਅਜਿਹੇ ਢੰਗ ਨਾਲ ਦਿੱਤਾ ਗਿਆ ਜਿਵੇਂ ਕਿ TTL ਸਹੀ ਮੰਨਦਾ ਹੈ ਕਿਸੇ ਵੀ ਸਮੇਂ ਚਾਰਜਿੰਗ ਵਿੱਚ ਸੋਧ ਕਰਨ ਦਾ ਇੱਕਮਾਤਰ ਅਧਿਕਾਰ ਅਤੇ ਅਥਤਿਅਾਰ ਹੈ।
- TTL ਨੂੰ ਗਾਹਕ ਦੁਆਰਾ ਦਿੱਤੇ ਜਾਣ ਵਾਲੇ ਚਾਰਜਿੰਗ ਲਈ ਕ੍ਰੈਡਿਟ ਸੀਮਾ ਲਗਾਉਣ ਅਤੇ ਹੋਰ ਸ਼ਰਤਾਂ ਤੇਅ ਕਰਨ ਅਤੇ ਅੰਤਰਿਮ ਜਾਂ ਅਗਾਉਂ ਅਦਾਇਗੀ ਜਾਂ ਡਿਪੋਜ਼ਿਟਸ/ਵਾਧੂ ਡਿਪੋਜ਼ਿਟਸ ਦੀ ਮੰਗ ਕਰਨ, ਅਤੇ ਜੇਕਰ ਅਜਿਹੀ ਸੀਮਾ ਪਾਰ ਹੁੰਦੀ ਹੈ ਜਾਂ ਅਜਿਹੀਆਂ ਸ਼ਰਤਾਂ ਦੀ ਉਲੰਘਣਾ ਹੁੰਦੀ ਹੈ ਤਾਂ ਸੇਵਾ/ਵਾਂ ਲਈ ਪਹੁੰਚ ਮੁਲਤਵੀ ਜਾਂ ਡਿਸਕਨੈਕਟ ਕਰਨ ਦਾ ਅਧਿਕਾਰ ਹੈ।
- TTL ਨੂੰ ਚਾਰਜਿੰਗ ਲਈ ਸਮੇਂ ਸਮੇਂ 'ਤੇ ਬਿਲ ਸਾਈਕਲ ਵੱਖਰਾ ਕਰਨ ਦਾ ਅਧਿਕਾਰ ਹੈ। (ਸ਼ਰਤ ਪ੍ਰੀਪੈਡ ਸੇਵਾਵਾਂ ਲਈ ਲਾਗੂ ਨਹੀਂ ਹੈ)।
- TTL ਨੂੰ ਗਾਹਕ ਦੀ ਮਾਲੀ ਸਥਿਤੀ ਸਮੇਤ ਗਾਹਕ ਦੇ ਪਰਿਚੈ ਪੱਤਰ ਦੀ ਜਾਂ ਕਰਨ ਅਤੇ ਅਜਿਹੇ ਮੰਤਵਾਂ ਲਈ ਕਿਸੇ ਵਿਅਕਤੀ ਜਾਂ ਏਜੰਸੀ ਦੀਆਂ ਸੇਵਾਵਾਂ ਲੈਣ ਦਾ ਅਧਿਕਾਰ ਹੈ। TTL ਦੀ ਸੇਵਾ/ਵਾਂ (ਜਾਂ ਇਹਨਾਂ ਵਿੱਚੋਂ ਕੋਈ ਵੀ) ਮੁਹਈਆ ਕਰਨ ਦੀ ਜ਼ਿੰਮੇਵਾਰੀ ਹਮੇਸ਼ਾਂ ਗਾਹਕ ਦੇ ਪਰਿਚੈ ਪੱਤਰ ਅਤੇ ਦਸਤਾਵੇਜ਼ਾਂ ਦੀ ਤਸਦੀਕ 'ਤੇ ਨਿਰਭਰ ਕਰੇਗੀ ਅਤੇ ਜੇਕਰ ਕਿਸੇ ਵੀ ਸਮੇਂ, ਗਾਹਕ ਦੁਆਰਾ ਦਿੱਤੀ ਗਈ ਕੋਈ ਵੀ ਜਾਣਕਾਰੀ ਅਤੇ/ਜਾਂ ਗਾਹਕ ਦੁਆਰਾ ਦਿੱਤੇ ਦਸਤਾਵੇਜ਼ ਗਲਤ ਜਾਂ ਅਪੂਰੇ ਜਾਂ ਸਕੀ ਪਾਏ ਜਾਂਦੇ ਹਨ, ਤਾਂ TTL ਨੂੰ ਬਿਨਾਂ ਕਿਸੇ ਨੋਟਿਸ ਦੇ ਸੇਵਾ/ਵਾਂ ਨੂੰ ਮੁਲਤਵੀ ਕਰਨ/ਖਤਮ ਕਰਨ ਦਾ ਅਧਿਕਾਰ ਹੋਏਗਾ।
- TTL ਨੂੰ ਗਾਹਕ ਦੁਆਰਾ ਇਹਨਾਂ ਵਿੱਚੋਂ ਕਿਸੇ ਵੀ ਨਿਯਮ ਅਤੇ ਸ਼ਰਤ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ (ਚਾਰਜਿੰਗ ਦੀ ਅਦਾਇਗੀ ਨਾ ਕਰਨ ਅਤੇ ਗਾਹਕ ਦੁਆਰਾ ਆਪਣੇ ਬਕਾਏ ਦੀ ਅਦਾਇਗੀ ਲਈ ਕੀਤੇ ਗਏ ਭੁਗਤਾਨ ਦੇ ਨਾਕਾਮ ਹੋਣ ਸਮੇਤ) ਵਾਜਬ ਕਾਨੂੰਨੀ ਪ੍ਰਕ੍ਰਿਆ ਕਰਨ ਦਾ ਅਧਿਕਾਰ ਹੋਏਗਾ।

- TTL ਦੁਆਰਾ ਗਾਹਕ ਨੂੰ ਦਿੱਤੀ ਗਈ ਕੋਈ ਵੀ ਛੋਟ, ਰਿਆਇਤ ਅਤੇ ਵਾਧੂ ਸਮਾਂ ਖਾਸ ਹਾਲਾਤ ਲਈ ਸੀਮਿਤ ਹੈ ਜਿਸ ਵਿੱਚ ਇਹ ਦਿੱਤਾ ਗਿਆ ਸੀ ਅਤੇ ਇਹ ਇਹਨਾਂ ਨਿਯਮ ਅਤੇ ਸ਼ਰਤਾਂ ਤਹਿਤ TTL ਦੇ ਅਧਿਕਾਰਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ।
- TTL, ਬਿਨਾਂ ਕਿਸੇ ਨੋਟਿਸ ਦੇ, ਬਿਨਾਂ ਕੋਈ ਕਾਰਨ ਦੱਸਿਆ, ਕਿਸੇ ਵੀ ਸਮੇਂ ਸੇਵਾ/ਵਾਂ ਨੂੰ ਸਮੁੱਚੇ ਤੌਰ 'ਤੇ ਜਾਂ ਇਸਦੇ ਕਿਸੇ ਹਿੱਸੇ ਤੋਂ ਇਨਕਾਰ ਕਰ ਸਕਦਾ ਹੈ, ਘੱਟ ਕਰ ਸਕਦਾ ਹੈ, ਸੋਧ, ਮੁਲਤਵੀ, ਡਿਸਕਨੈਕਟ ਜਾਂ ਖਤਮ ਕਰ ਸਕਦਾ ਹੈ, ਜੇਕਰ ਕਿਸੇ ਵਿਧਾਨਕ ਅਥੱਰਿਟੀ ਜਾਂ ਨਿਆਂਇਕ ਫੋਰਮ ਵੱਲੋਂ ਅਜਿਹਾ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ।
- ਲਾਇਸੈਂਸ ਤਹਿਤ ਆਗਿਆ ਦਿੱਤੀ ਗਈ ਹੱਦ ਲਈ, TTL ਨੂੰ ਕਿਸੇ ਵੀ ਤੀਜੀ ਧਿਰ ਨੂੰ TTL ਦੀਆਂ ਜ਼ਿੰਮੇਵਾਰੀਆਂ (ਜਾਂ ਇਹਨਾਂ ਵਿੱਚੋਂ ਕੋਈ ਵੀ) ਪੂਰੀਆਂ ਕਰਨ ਅਤੇ/ਜਾਂ ਇਹਨਾਂ ਨਿਯਮ ਅਤੇ ਸ਼ਰਤਾਂ ਦੀ ਪਾਲਣਾ ਕਾਰਨ ਮਿਲਣ ਵਾਲੇ TTL ਦੇ ਅਧਿਕਾਰਾਂ (ਜਾਂ ਇਹਨਾਂ ਵਿੱਚੋਂ ਕੋਈ ਵੀ) ਦੀ ਵਰਤੋਂ ਕਰਨ ਲਈ ਨਾਮਜ਼ਦ ਕਰਨ ਦਾ ਅਧਿਕਾਰ ਹੋਏਗਾ। TTL ਨੂੰ ਗਾਹਕ ਤੋਂ ਕੋਈ ਵੀ ਸਹਿਮਤੀ ਲੈਣ ਲਈ ਜਵਾਬਦੇਹ ਹੋਏ ਬਿਨਾਂ ਜਾਂ ਉਸਨੂੰ ਕੋਈ ਨੋਟਿਸ ਦਿੱਤੇ ਬਿਨਾਂ ਕਿਸੇ ਵੀ ਤੀਜੀ ਧਿਰ ਨੂੰ ਕਿਸੇ ਵੀ ਸਮੇਂ ਇਸਦੇ ਅਧਿਕਾਰ ਅਤੇ/ਜਾਂ ਜ਼ਿੰਮੇਵਾਰੀਆਂ ਦੇਣ ਦਾ ਵੀ ਅਧਿਕਾਰ ਹੋਏਗਾ।
- TTL ਨੂੰ ਗਾਹਕ ਨੂੰ ਬਿਨਾਂ ਕੋਈ ਨੋਟਿਸ ਮੁਹਈਆ ਕੀਤੀਆਂ ਇਸਦੇ ਸੰਪੂਰਣ ਵਿਵੇਕ ਅਨੁਸਾਰ ਸਮੇਂ ਸਮੇਂ 'ਤੇ ਇਹਨਾਂ ਨਿਯਮ ਅਤੇ ਸ਼ਰਤਾਂ (ਜਾਂ ਇਹਨਾਂ ਵਿੱਚੋਂ ਕਿਸੇ ਵਿੱਚ) ਤਰਮੀਮ ਕਰਨ ਅਤੇ/ਜਾਂ ਵੱਖਰੇ ਤੌਰ 'ਤੇ ਵਾਧੂ ਸ਼ਰਤਾਂ ਤੇਅ ਕਰਨ ਦਾ ਅਧਿਕਾਰ ਹੋਏਗਾ।
- ਗਾਹਕ ਦੁਆਰਾ TTL ਨੂੰ ਗਾਹਕ ਦੁਆਰਾ ਮੁਹਈਆ ਕੀਤੀ ਕੋਈ ਵੀ ਅਤੇ ਸਾਰੀ ਜਾਣਕਾਰੀ (ਗਾਹਕ ਜਾਂ ਉਸਦੇ ਕਾਰੋਬਾਰ ਨਾਲ ਸੰਬਧਤ ਜਾਣਕਾਰੀ ਸਮੇਤ) ਜਾਂ TTL ਦੁਆਰਾ ਗਾਹਕ ਤੋਂ ਸੁਤੰਤਰ ਤੌਰ 'ਤੇ ਇਕੱਤਰ ਕੀਤੀ ਜਾਣਕਾਰੀ TTL ਦੁਆਰਾ ਕਿਸੇ ਵਿਧਾਨਕ ਅਥੱਰਿਟੀ ਜਾਂ ਕਿਸੇ ਹੋਰ ਅਦਾਰੇ/ਵਿਅਕਤੀ ਨੂੰ ਦਿੱਤੀ ਜਾ ਸਕਦੀ ਹੈ ਭਾਵੇਂ TTL ਗਾਹਕ ਨੂੰ ਸੇਵਾ/ਵਾਂ ਮੁਹਈਆ ਕਰਦਾ ਹੈ ਜਾਂ ਨਹੀਂ।
- TTL ਨੂੰ ਗਾਹਕ ਦੁਆਰਾ ਕੀਤੇ ਡਿਪੋਜ਼ਿਟਸ/ਅਦਾਇਗੀ ਨੂੰ TTL ਪ੍ਰਤੀ ਬਕਾਇਆ ਕਿਸੇ ਵੀ ਚਾਰਜਿੰਗ ਵਿਰੁੱਧ ਸਮਾਯੋਜਿਤ ਕਰਨ/ਅਦਾ ਕਰਨ ਦਾ ਅਧਿਕਾਰ ਹੋਏਗਾ। ਇਸੇ ਤਰ੍ਹਾਂ, TTL ਨੂੰ TTL ਦੁਆਰਾ ਗਾਹਕ ਨੂੰ ਅਦਾਇਗੀਯੋਗ/ਵਾਪਸੀਯੋਗ ਕਿਸੇ ਵੀ ਰਕਮ ਨੂੰ ਅਜਿਹੀ ਕਿਸੇ ਵੀ ਰਕਮ ਵਿਰੁੱਧ ਸਮਾਯੋਜਿਤ ਕਰਨ/ਅਦਾ ਕਰਨ ਦਾ ਅਧਿਕਾਰ ਹੋਏਗਾ, ਜੋ ਕਿ TTL ਦੇ ਵਿਚਾਰ ਅਨੁਸਾਰ ਗਾਹਕ ਦੁਆਰਾ ਸੇਵਾਵਾਂ ਲਈ ਜਾਂ ਕਿਸੇ ਵੀ ਹੋਰ ਖਰਚੇ ਲਈ ਗਾਹਕ ਦੁਆਰਾ TTL ਨੂੰ ਭੁਗਤਾਨਯੋਗ ਹਨ। ਅਜਿਹਾ ਸਮਾਯੋਜਨ/ਸੈਟ ਆਫ ਕਟੋਟੀ ਕਰਨ ਅਤੇ/ਜਾਂ ਕੋਈ ਕੋਈ ਡਿਪੋਜ਼ਿਟ/ਵਾਧੂ ਡਿਪੋਜ਼ਿਟ/ਐਡਵਾਂਸ ਨੂੰ ਜ਼ਬਤ ਕਰਨ ਅਤੇ/ਜਾਂ ਕਿਸੇ ਹੋਰ ਤਰੀਕੇ ਨਾਲ ਕੀਤੇ ਜਾ ਸਕਦੇ ਹਨ ਜਿਵੇਂ TTL, ਆਪਣੇ ਇੱਕਮਾਤਰ ਅਤੇ ਸੰਪੂਰਣ ਵਿਵੇਕ ਅਨੁਸਾਰ ਇਸਨੂੰ ਸਹੀ ਮੰਨਦਾ ਹੈ।
- TTL ਨੇ MTNL/BSNL ਅਤੇ/ਜਾਂ ਦੂਜੇ ਦੂਰਸੰਚਾਰ ਸਰਵਿਸ ਪ੍ਰੋਵਾਇਡਰਸ ਨਾਲ ਜਵਾਬੀ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ/ਇਸਨੂੰ ਦਸਤਖਤ ਕਰਨ ਦੀ ਲੋੜ ਹੈ ਜਿਸ ਅਨੁਸਾਰ TTL ਕਿਸੇ ਵਿਅਕਤੀ ਨੂੰ ਨਵਾਂ ਕਨੈਕਸ਼ਨ ਮੁਹਈਆ ਨਹੀਂ ਕਰੇਗਾ ਜਿਸ ਉੱਪਰ ਕਿਸੇ ਦੂਜੇ ਸਰਵਿਸ ਪ੍ਰੋਵਾਇਡਰ ਦਾ ਬਕਾਇਆ ਹੈ ਅਤੇ ਜਿਸਦੀ ਲਾਈਨ ਅਜਿਹੇ ਕਿਸੇ ਦੂਜੇ ਸਰਵਿਸ ਪ੍ਰੋਵਾਇਡਰ ਦੁਆਰਾ ਮੁਲਤਵੀ ਕੀਤੀ ਗਈ ਹੈ। ਜੇਕਰ ਅਜਿਹਾ ਕੋਈ ਵਿਅਕਤੀ ਪਹਿਲਾਂ ਹੀ, TTL ਦਾ ਗਾਹਕ ਹੈ, ਤਾਂ TTL ਨੂੰ ਅਜਿਹੇ ਕਿਸੇ ਦੂਜੇ ਸਰਵਿਸ ਪ੍ਰੋਵਾਇਡਰ ਦੁਆਰਾ ਕੀਤੀ ਬੇਨਤੀ 'ਤੇ, ਅਜਿਹੇ ਗਾਹਕ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਖਤਮ ਕਰਨ ਦੀ ਲੋੜ ਹੋਏਗੀ ਭਾਵੇਂ ਅਜਿਹਾ ਗਾਹਕ TTL ਦੇ ਚਾਰਜਿੰਗ ਨਿਯਮਿਤ ਤੌਰ 'ਤੇ ਅਦਾ ਕਰ ਰਿਹਾ ਹੋਵੇ ਅਤੇ ਇਹਨਾਂ ਨਿਯਮ ਅਤੇ ਸ਼ਰਤਾਂ ਦੀਆਂ ਧਾਰਾਵਾਂ ਦੀ ਪਾਲਣਾ ਕਰ ਰਿਹਾ ਹੋਵੇ, ਹਾਲਾਂਕਿ, TTL ਉਪਰੋਕਤ ਅਨੁਸਾਰ ਸੇਵਾ/ਵਾਂ ਖਤਮ ਕਰਨ/ਡੀਐਕਟੀਵੇਟ ਕਰਨ ਦੀ ਸੂਰਤ ਵਿੱਚ ਕੋਈ ਵੀ ਲਾਗਤ, ਨੁਕਸਾਨ ਜਾਂ ਹਾਨੀ ਲਈ ਦੇਣਦਾਰ ਨਹੀਂ ਹੋਏਗਾ।
- ਗਾਹਕ ਨੂੰ ਸੇਵਾ/ਵਾਂ ਲੈਣ ਲਈ ਵਰਤੇ ਜਾਂਦੇ/ਵਰਤੇ ਜਾਣ ਵਾਲੇ ਉਪਕਰਣ 'ਤੇ ਲੋਡ ਕੀਤੇ ਸੌਫਟਵੇਅਰ ਦੀ ਵਰਤੋਂ ਲਈ ਵਿਅਕਤੀਗਤ ਗੈਰ-ਤਬਾਦਲਯੋਗ ਲਾਇਸੈਂਸ ਦਿੱਤਾ ਗਿਆ ਹੈ। ਲਾਇਸੈਂਸ ਰਾਜਲਿਟੀ ਮੁਕਤ ਹੋਏਗਾ ਜਦੋਂ ਤਕ ਕਿ TTL ਦੁਆਰਾ ਕਿਸੇ ਦੂਜੇ ਢੰਗ ਨਾਲ ਉਲੇਖ ਨਾ ਕੀਤਾ ਗਿਆ ਹੋਵੇ ਅਤੇ ਕੇਸ ਵਿੱਚ, ਫੈਸਲੇ ਜਾਂ ਟੀਟੀਐਲ ਦੇ ਵਿਚਾਰ ਵਿੱਚ TTL ਦੇ ਸੰਪੂਰਣ ਵਿਵੇਕ ਅਨੁਸਾਰ ਰੱਦ ਕਰਨ ਯੋਗ ਹੋਏਗਾ, ਜੇਕਰ ਗਾਹਕ ਸੌਫਟਵੇਅਰ ਵਿੱਚ ਸੋਧ ਕਰਨ, ਡੀਕੰਪਾਇਲ ਕਰਨ, ਡਿਸਅਸੈਂਬਲ ਕਰਨ, ਰਿਵਰਸ ਇੰਜੀਨੀਅਰ, ਈਰਜ, ਡੀਕੋਡ, ਡੇਕੰਪਾਏ, ਜਾਂ ਕਿਸੇ ਹੋਰ ਤਰ੍ਹਾਂ ਨਾਲ ਬਦਲਣ ਦੀ ਕੋਸ਼ਿਸ਼ ਕਰਦਾ ਹੈ ਜਾਂ ਅਸਲ ਵਿੱਚ ਅਜਿਹਾ ਕਰਦਾ ਹੈ ਜਾਂ ਗਾਹਕ ਦੁਆਰਾ ਇਹਨਾਂ ਵਿੱਚੋਂ ਕਿਸੇ ਵੀ ਨਿਯਮ ਜਾਂ ਸ਼ਰਤ ਦੀ ਉਲੰਘਣਾ ਕੀਤੀ ਜਾਂਦੀ ਹੈ।
- ਗਾਹਕ ਨੂੰ ਉਪਕਰਣ 'ਤੇ ਲੋਡ ਕੀਤੇ ਗਏ ਸੌਫਟਵੇਅਰ ਦੀ ਵਰਤੋਂ TTL ਦੁਆਰਾ ਮੁਹਈਆ ਕੀਤੀਆਂ ਦੂਰਸੰਚਾਰ ਸੇਵਾਵਾਂ ਤਕ ਪਹੁੰਚ ਕਰਨ ਦੇ ਮੰਤਵ ਲਈ ਕਰਨ ਦਾ ਅਧਿਕਾਰ ਹੋਏਗਾ ਅਤੇ ਇਸਨੂੰ ਕਿਸੇ ਹੋਰ ਮੰਤਵਾਂ (ਤੀਜੀਆਂ ਧਿਰਾਂ ਦੁਆਰਾ ਮੁਹਈਆ ਕੀਤੀਆਂ ਦੂਰਸੰਚਾਰ ਸੇਵਾਵਾਂ TTL ਦੁਆਰਾ ਆਗਿਆ ਦਿੱਤੀ ਤੀਜੀ ਧਿਰ ਤੋਂ ਛੁੱਟ ਤਕ ਪਹੁੰਚ ਕਰਨ ਸਮੇਤ) ਲਈ ਵਰਤੋਂ ਕਰਨ ਦਾ ਅਧਿਕਾਰ ਨਹੀਂ ਹੋਏਗਾ।

iv. ਗਾਹਕ ਦੀਆਂ ਜ਼ਿੰਮੇਵਾਰੀਆਂ

- a) ਗਾਹਕ ਸੇਵਾ/ਵਾਂ ਲਈ ਹੇਠਲੇ ਅਧਾਰ 'ਤੇ ਅਦਾਇਗੀ ਕਰਨ ਲਈ ਜ਼ਿੰਮੇਵਾਰ ਹੋਵੇਗਾ :
- i. ਭੁਗਤਾਨ ਬਿਲ ਵਿੱਚ ਜ਼ਿਕਰ ਕੀਤੀ ਭੁਗਤਾਨ ਦੀ ਤਰੀਕ 'ਤੇ ਜਾਂ ਪਹਿਲਾਂ ਕਰਨਾ ਹੋਵੇਗਾ ਜਿਸ ਵਿੱਚ ਨਾਕਾਮ ਰਹਿਣ 'ਤੇ ਵਿਆਜ ਜੋਕਿ 18% ਸਾਲਾਨਾ ਅਤੇ/ਜਾਂ ਲੇਟ ਫੀਸ ਭੁਗਤਾਨ ਦੀ ਤਰੀਕ ਤੋਂ ਬਿਲ ਦੀ ਅਦਾਇਗੀ ਦੀ ਤਰੀਕ ਤਕ ਸਾਰੇ ਬਕਾਏ ਚਾਰਜਿਜ 'ਤੇ ਚਾਰਜਯੋਗ ਹੋਵੇਗਾ। ਇਸ ਤੋਂ ਇਲਾਵਾ, ਸੇਵਾ/ਵਾਂ (ਇਹਨਾਂ ਵਿੱਚੋਂ ਕੋਈ ਵੀ) ਅਜਿਹੀ ਕਿਸੇ ਸੂਰਤ ਵਿੱਚ TTL ਦੇ ਸੰਪੂਰਣ ਵਿਵੇਕ ਅਨੁਸਾਰ ਮੁਲਤਵੀ/ਬੰਦ/ਖਤਮ ਕੀਤੀਆਂ ਜਾਣਗੀਆਂ।
- ii. ਚਾਰਜਿਜ ਦੀ ਅਦਾਇਗੀ ਨਕਦ, ਕ੍ਰੈਡਿਟ ਕਾਰਡ, ਕ੍ਰੱਸਡ ਚੈਕ, ਕ੍ਰੱਸਡ ਡਿਮਾਂਡ ਡ੍ਰਾਫਟ ਜਾਂ TTL ਦੁਆਰਾ ਸਮੇਂ ਸਮੇਂ 'ਤੇ ਤੈਅ ਕੀਤੇ ਜਾਂਦੇ ਕਿਸੇ ਹੋਰ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਚੈਕ ਦੁਆਰਾ ਕੀਤੀ ਜਾਂਦੀ ਅਦਾਇਗੀ ਚੈਕ ਦੇ ਕੈਸ ਹੋਣ ਮਗਰੋਂ ਵੈਧ ਹੁੰਦੀ ਹੈ। TTL ਉਦੋਂ ਤਕ ਨਕਦੀ ਜਾਂ ਅਦਾਇਗੀ ਦੇ ਤਰੀਕੇ ਦੇ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ ਜਦੋਂ ਤਕ ਕਿ TTL ਦੁਆਰਾ ਗਾਹਕ ਨੂੰ ਇਸ ਵਾਸਤੇ ਰਸੀਦ ਜਾਰੀ ਨਾ ਕੀਤੀ ਗਈ ਹੋਵੇ।
- iii. ਗਾਹਕ ਉਸ ਦੁਆਰਾ ਅਦਾਇਗੀ ਲਈ ਵਰਤੇ ਗਏ ਕਿਸੇ ਵੀ ਤਰੀਕੇ ਦੇ ਨਾਕਾਮ ਹੋਣ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਤੋਂ ਇਲਾਵਾ ਜੁਰਮਾਨਾ/ਫੀਸ ਅਦਾ ਕਰਨ ਲਈ ਦੇਣਦਾਰ ਹੋਵੇਗਾ।
- iv. ਗਾਹਕ ਉਸਨੂੰ ਮੁਹਈਆ ਕੀਤੀਆਂ ਜਾਂਦੀਆਂ ਸੇਵਾ/ਵਾਂ ਲਈ ਸਾਰੇ ਚਾਰਜਿਜ ਅਦਾ ਕਰਨ ਲਈ ਜ਼ਿੰਮੇਵਾਰ ਹੋਵੇਗਾ। ਪੋਸਟਪੇਡ ਸਬਸਕ੍ਰਾਈਬਰ ਲਈ, ਬਿਲ ਜਾਂ TTL ਦੁਆਰਾ ਤੈਅ ਕੀਤੇ ਚਾਰਜਿਜ ਭਾਵੇਂ ਸੇਵਾ/ਵਾਂ ਗਾਹਕ ਜਾਂ ਗਾਹਕ ਦੇ ਫੋਨ ਤੋਂ/ਫੋਨ ਕਨੈਕਸ਼ਨ ਤੋਂ ਕਿਸੇ ਹੋਰ ਦੁਆਰਾ, ਗਾਹਕ ਦੀ ਜਾਣਕਾਰੀ ਨਾਲ ਜਾਂ ਉਸਦੀ ਜਾਣਕਾਰੀ ਤੋਂ ਬਿਨਾਂ ਵਰਤੀਆਂ ਗਈਆਂ ਹੋਣ, ਉਹ ਸਾਰੇ ਚਾਰਜਿਜ ਅਦਾ ਕਰਨ ਲਈ ਜ਼ਿੰਮੇਵਾਰ ਹੋਵੇਗਾ।
- v. ਚਾਰਜਿਜ ਦੇ ਸੰਬੰਧ ਵਿੱਚ ਕਿਸੇ ਵਿਵਾਦ ਦੀ ਸੂਰਤ ਵਿੱਚ, ਗਾਹਕ ਅਜਿਹੇ ਵਿਵਾਦ ਦੇ ਨਿਪਟਾਰੇ ਤਕ TTL ਦੁਆਰਾ ਦਿੱਤੇ ਗਏ ਬਿਲ ਅਨੁਸਾਰ ਚਾਰਜਿਜ ਅਦਾ ਕਰਨ ਲਈ ਜ਼ਿੰਮੇਵਾਰ ਹੋਵੇਗਾ।
- vi. ਪੋਟਪੇਡ ਗਾਹਕ ਮੁਹਈਆ ਕੀਤੀਆਂ ਸੇਵਾਵਾਂ ਲਈ ਅਦਾਇਗੀ ਕਰਨ ਲਈ ਜ਼ਿੰਮੇਵਾਰ ਹੋਵੇਗਾ ਭਾਵੇਂ ਗਾਹਕ ਨੂੰ ਬਿਲ ਪ੍ਰਾਪਤ ਹੋਣ ਜਾਂ ਨਾ ਹੋਣ। TTL ਇਸਦੇ ਰਿਕਾਰਡ ਅਨੁਸਾਰ ਬਿਲਿੰਗ ਦੇ ਪਤੇ 'ਤੇ ਬਿਲ ਭੇਜੇਗਾ। ਬਿਲ ਨਾ ਮਿਲਣ ਦੀ ਸੂਰਤ ਵਿੱਚ ਅਦਾਇਗੀਆਂ ਲਈ ਦੇਅ ਤਰੀਕ ਤੋਂ ਪਹਿਲਾਂ ਪੁੱਛਗਿੱਛ ਕਰਨਾ ਗਾਹਕ ਦੀ ਜ਼ਿੰਮੇਵਾਰੀ ਹੋਵੇਗੀ।
- vii. ਗਾਹਕ ਦੁਆਰਾ ਬਕਾਏ ਦੀ ਅਦਾਇਗੀ ਨਾ ਕਰਨ ਜਾਂ ਇਹਨਾਂ ਨਿਯਮ ਅਤੇ ਸ਼ਰਤਾਂ ਦੀ ਹੋਰ ਉਲੰਘਣਾ ਕਰਨ ਦੀ ਸੂਰਤ ਵਿੱਚ, ਗਾਹਕ ਬਕਾਇਆਂ ਦੀ ਉਗਰਾਹੀ, ਕਾਨੂੰਨੀ ਖਰਚੇ ਆਦਿ ਲਈ ਸਾਰੇ ਖਰਚੇ ਅਤੇ ਲਾਗਤਾਂ, ਵਿਆਜ ਦੇ ਨਾਲ ਅਦਾ ਕਰਨ ਲਈ ਜ਼ਿੰਮੇਵਾਰ ਹੋਵੇਗਾ, ਜੇਕਰ ਮਾਮਲੇ ਨੂੰ TTL ਦੀ ਕਲੈਕਸ਼ਨ ਏਜੰਸੀ/ਕਾਨੂੰਨੀ ਸਲਾਹਕਾਰ/ਪ੍ਰਤੀਨਿਧ ਕੋਲ ਭੇਜਣਾ ਜ਼ਰੂਰੀ ਹੋਵੇ।
- viii. ਗਾਹਕ ਚਾਰਜਿਜ ਤੋਂ ਇਲਾਵਾ ਸਾਰੇ ਟੈਕਸ, ਮਹਿਸੂਲ ਜਾਂ ਕਰ ਅਦਾ ਕਰਨ ਲਈ ਜ਼ਿੰਮੇਵਾਰ ਹੋਵੇਗਾ, ਇਹਨਾਂ ਵਿੱਚ ਇਸ ਵਿੱਚ CAF/ਨਿਯਮ ਅਤੇ ਸ਼ਰਤਾਂ 'ਤੇ ਲਗਾਏ ਗਏ/ਲਗਾਏ ਜਾਣ ਯੋਗ ਟੈਕਸ ਸ਼ਾਮਲ ਹੋਣਗੇ।
- b) ਗਾਹਕ ਕਿਸੇ ਅਨੁਚਿਤ, ਅਨੈਤਿਕ ਜਾਂ ਗ਼ੈਰਕਾਨੂੰਨੀ ਮੰਤਵ ਲਈ ਸੇਵਾ/ਵਾਂ ਦੀ ਵਰਤੋਂ ਨਹੀਂ ਕਰੇਗਾ ਜਾਂ ਦੁਜ਼ਿਆਂ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦੇਵੇਗਾ ਇਸ ਵਿੱਚ ਅਜਿਹਾ ਕੋਈ ਵੀ ਤਰੀਕਾ ਵੀ ਸ਼ਾਮਲ ਹੈ ਜੋ ਕਿ ਨੈਟਵਰਕ ਦੇ ਆਪਰੇਸ਼ਨ ਵਿੱਚ ਰੁਕਾਵਟ ਪਾ ਸਕਦਾ ਹੈ, ਪ੍ਰਭਾਵਿਤ ਕਰ ਸਕਦਾ ਹੈ ਜਾਂ ਨਾਕਾਰਾ ਬਣਾ ਸਕਦਾ ਹੈ ਅਤੇ/ਜਾਂ TTL ਦੇ ਹੋਰ ਗਾਹਕਾਂ ਦੀਆਂ ਸੇਵਾਵਾਂ ਵਿੱਚ ਵਿਘਨ ਪਾ ਸਕਦਾ ਹੈ ਜਾਂ ਸਰਬਜਨਕ ਜਾਂ ਨਿਜੀ ਗੜਬੜ ਪੈਦਾ ਕਰ ਸਕਦਾ ਹੈ।
- c) ਗਾਹਕ DoT, ਸਰਕਾਰ ਅਤੇ/ਜਾਂ TTL ਦੁਆਰਾ ਨੈਟਵਰਕ ਨਾਲ ਵਰਤਣ ਲਈ ਪ੍ਰਵਾਨ ਕੀਤਾ ਉਪਕਰਣ ਹੀ ਵਰਤੇਗਾ। ਗਾਹਕ TTL ਦੀ ਅਗਾਊਂ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਸੇਵਾ/ਵਾਂ ਹਾਸਲ ਕਰਨ ਲਈ ਵਰਤੇ ਜਾਂਦੇ/ਵਰਤੇ ਜਾਣ ਵਾਲੇ ਉਪਕਰਣ ਨਾਲ ਕੋਈ ਅਟੈਚਮੈਂਟ ਨਹੀਂ ਲਗਾਏਗਾ ਜਾਂ ਜੋੜੇਗਾ। ਗਾਹਕ ਸੇਵਾਵਾਂ ਹਾਸਲ ਕਰਨ ਦੇ ਉਦੇਸ਼ਾਂ ਲਈ ਇਸਤੇਮਾਲ ਕਰਨ ਤੋਂ ਛੁੱਟ TTL ਨਾਲ ਸੰਬੰਧਤ ਉਪਕਰਣ ਦੀ ਵਰਤੋਂ ਨਹੀਂ ਕਰੇਗਾ।
- d) ਗਾਹਕ, ਗਾਹਕ ਦੁਆਰਾ ਸੇਵਾ/ਵਾਂ ਦੀ ਵਰਤੋਂ ਅਤੇ ਉਪਕਰਣ ਦੀ ਖਰੀਦ ਸੰਬੰਧਤ ਟੈਕਸ ਕਾਨੂੰਨਾਂ ਅਤੇ ਦਰਾਮਦ ਕੰਟਰੋਲ ਸ਼ਰਤਾਂ ਸਮੇਤ ਪਰ ਸੀਮਿਤ ਨਹੀਂ ਦੇ ਸੰਬੰਧ ਵਿੱਚ ਸਰਕਾਰ, DoT ਜਾਂ TTL ਦੁਆਰਾ ਜਾਰੀ ਸਾਰੇ ਸੰਬੰਧਤ ਕਾਨੂੰਨਾਂ, ਨਿਯਮਾਂ ਅਤੇ ਨੋਮਾਂ, ਕੋਈ ਹੋਰ ਨਿਰਦੇਸ਼ਾਂ ਦੀ ਪਾਲਣਾ ਕਰੇਗਾ।
- e) ਗਾਹਕ ਉਪਕਰਣ ਨੂੰ ਖੋਲ੍ਹੇਗਾ, ਮੁਰੰਮਤ, ਇਸਦੇ ਹਿੱਸੇ ਪੁਰਜ਼ਿਆ ਨੂੰ ਬਦਲੇਗਾ ਨਹੀਂ ਜਾਂ ਕਿਸੇ ਹੋਰ ਤਰੀਕੇ ਨਾਲ ਇਸ ਨਾਲ ਛੇੜਛਾੜ ਨਹੀਂ ਕਰੇਗਾ ਜਦੋਂ ਤਕ ਕਿ TTL ਦੁਆਰਾ ਖ਼ਾਸ ਤੌਰ 'ਤੇ ਆਗਿਆ ਨਾ ਦਿੱਤੀ ਗਈ ਹੋਵੇ। ਉਪਕਰਣ ਦੀ ਸੁਰੱਖਿਆ ਗਾਹਕ ਦੀ ਜ਼ਿੰਮੇਵਾਰੀ ਹੋਵੇਗੀ। ਜੇਕਰ ਉਪਕਰਣ ਗੁੰਮ, ਚੋਰੀ ਜਾਂ ਖਰਾਬ ਹੋ ਜਾਂਦਾ ਹੈ ਤਾਂ ਗਾਹਕ ਫੌਰਨ TTL ਨੂੰ ਸੂਚਿਤ ਕਰੇਗਾ ਅਤੇ ਲਿਖਤੀ ਵਿੱਚ ਇਸਦੀ ਪੁਸ਼ਟੀ ਕਰੇਗਾ। ਪਿਛਲੇ ਵਾਕ ਦੇ ਬਾਵਜੂਦ, ਗਾਹਕ ਸਾਰੇ ਚਾਰਜਿਜ ਅਦਾ ਕਰਨ ਲਈ ਜ਼ਿੰਮੇਵਾਰ ਰਹੇਗਾ ਜਦੋਂ ਤਕ ਉਪਕਰਣ ਦੁਆਰਾ ਮੁਹਈਆ ਕੀਤੀਆਂ ਜਾਂਦੀਆਂ ਸੇਵਾ/ਵਾਂ ਨੂੰ ਡੀਐਕਟੀਵੇਟ ਨਹੀਂ ਕੀਤਾ ਜਾਂਦਾ। ਅਜਿਹੀ ਸੂਰਤ ਵਿੱਚ, ਗਾਹਕ ਉਪਕਰਣ ਦੇ ਗੁੰਮ ਹੋਣ, ਚੋਰੀ ਜਾਂ ਖਰਾਬ ਹੋਣ ਦੇ ਨਤੀਜੇ ਵਜੋਂ TTL ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਵੀ ਜ਼ਿੰਮੇਵਾਰ ਹੋਵੇਗਾ।

- f) ਗਾਹਕ TTL ਨੂੰ ਸਮੇਂ ਸਮੇਂ 'ਤੇ ਲੋੜੀਂਦੀ ਦਰੁਸਤ ਅਤੇ ਮੁਕੰਮਲ ਜਾਣਕਾਰੀ ਅਤੇ ਦਸਤਾਵੇਜ਼ ਮੁਹਈਆ ਕਰੇਗਾ।
- g) ਗਾਹਕ ਸੇਵਾ/ਵਾਂ ਦੇ ਪ੍ਰਬੰਧ ਅਤੇ ਮੁਲਤਵੀ ਕੀਤੇ ਜਾਣ ਦੇ ਸਮੇਂ ਦੌਰਾਨ ਅਤੇ ਉਸ ਮਗਰੋਂ ਚਾਰਜਿਜ ਅਦਾ ਕਰਨ ਲਈ ਜ਼ਿੰਮੇਵਾਰ ਹੋਵੇਗਾ ਜਦੋਂ ਤਕ ਕਿ ਅਦਾਇਗੀ ਪੂਰੀ ਤਰ੍ਹਾਂ ਨਹੀਂ ਕੀਤੀ ਜਾਂਦੀ।
- h) ਗਾਹਕ ਬਿਲਿੰਗ ਦੇ ਪਤੇ ਵਿੱਚ ਕਿਸੇ ਵੀ ਤਬਦੀਲੀ ਬਾਰੇ, TTL ਨੂੰ, ਲਿਖਤੀ ਵਿੱਚ ਸੂਚਿਤ ਕਰੇਗਾ। TTL ਦੁਆਰਾ ਜਾਂ ਇਸ ਵੱਲੋਂ ਜਾਰੀ ਕੀਤੇ ਕਿਸੇ ਵੀ ਲਿਖਤੀ ਪੱਤਰ, ਬਿਲ, ਬਿਲਿੰਗ ਸਟੇਟਮੈਂਟ ਜਾਂ ਨੋਟਿਸ ਨੂੰ ਆਮ ਡਾਕ ਦੁਆਰਾ ਪੋਸਟਿੰਗ ਦੇ 48 ਘੰਟਿਆਂ ਅੰਦਰ ਭੇਜਿਆ ਗਿਆ ਮੰਨਿਆ ਜਾਵੇਗਾ।
- i) ਗਾਹਕ TTL ਦੀ ਅਗਾਊਂ ਲਿਖਤੀ ਸਹਿਮਤੀ ਤੋਂ ਬਿਨਾਂ ਇਹਨਾਂ ਨਿਯਮ ਅਤੇ ਸ਼ਰਤਾਂ ਤਹਿਤ ਮੁਹਈਆ ਕੀਤੀ ਸੇਵਾ/ਵਾਂ ਵਿੱਚ ਕੋਈ ਅਧਿਕਾਰ ਜਾਂ ਹਿੱਤ ਸਪੁਰਦ ਨਹੀਂ ਕਰੇਗਾ। ਗਾਹਕ TTL ਨਾਲ ਸੰਬੰਧਤ ਉਪਕਰਣ ਦੇ ਸੰਬੰਧ ਵਿੱਚ ਤਬਾਦਲਾ, ਜਾਂ ਨਿਪਟਾਰਾ ਜਾਂ ਕੋਈ ਪੁਨਰਗ੍ਰਹਿਣ ਅਧਿਕਾਰ ਜਾਂ ਦਾਅਵਾ ਪੈਦਾ ਨਹੀਂ ਕਰੇਗਾ।
- j) ਗਾਹਕ ਸੇਵਾ/ਵਾਂ ਦੇ ਸੰਬੰਧ ਵਿੱਚ ਸਮੇਂ ਸਮੇਂ 'ਤੇ TTL ਦੁਆਰਾ ਤੈਅ ਪ੍ਰਕ੍ਰਿਆਵਾਂ ਦੀ ਪਾਲਣਾ ਕਰੇਗਾ।
- k) ਗਾਹਕ ਸੇਵਾ/ਵਾਂ ਵਿੱਚ ਕਿਸੇ ਕਮੀ ਬਾਰੇ ਅਜਿਹੀ ਕਮੀ ਹੋਣ ਦੇ 7 ਦਿਨਾਂ ਅੰਦਰ TTL ਨੂੰ ਲਿਖਤੀ ਵਿੱਚ ਸੂਚਿਤ ਕਰੇਗਾ। TTL, ਅਜਿਹੀ ਕਮੀ ਬਾਰੇ ਮੁਕੰਮਲ ਜਾਣਕਾਰੀ ਹਾਸਲ ਹੋਣ ਮਗਰੋਂ, ਕਮੀ ਵਿੱਚ ਸੋਧ ਕਰਨ ਦੀ ਕੋਸ਼ਿਸ਼ ਕਰੇਗਾ।
- l) ਗਾਹਕ TTL ਅਤੇ/ਜਾਂ ਇਸਦੇ ਅਧਿਕ੍ਰਿਤ ਪ੍ਰਤੀਨਿਧਾਂ ਨੂੰ ਸੇਵਾ/ਵਾਂ ਲੈਣ ਲਈ ਵਰਤੇ ਜਾਂਦੇ/ਵਰਤੇ ਜਾਣ ਵਾਲੇ ਉਪਕਰਣ ਇੰਸਟਾਲ ਕਰਨ, ਐਕਟੀਵੇਟ ਕਰਨ, ਮੁਰੰਮਤ, ਟਾਇ-ਇੰਸਟਾਲ ਅਤੇ ਰਿਕਵਰ ਕਰਨ ਲਈ ਗਾਹਕ ਦੇ ਪਰਿਸਰ ਵਿੱਚ ਦਾਖਲ ਹੋਣ ਅਤੇ ਉੱਥੇ ਰੁਕਣ ਦੀ ਆਗਿਆ ਦੇਵੇਗਾ ਅਤੇ ਗਾਹਕ ਜਿੱਥੇ ਕਿਤੇ ਵੀ ਲੋੜ ਹੋਵੇ TTL ਨੂੰ ਕੋਈ ਲਾਗਤ ਨਹੀਂ, ਵਾਜਬ ਪ੍ਰਵਾਨਗੀਆਂ ਅਤੇ ਸਹਿਮਤੀ ਹਾਸਲ ਕਰੇਗਾ।
- m) ਗਾਹਕ TTL ਨਾਲ ਸੰਬੰਧਤ ਉਪਕਰਣ ਜੋ ਕਿ ਗਾਹਕ ਨੂੰ ਦਿੱਤਾ ਗਿਆ ਹੈ/ਸੀ ਜਾਂ ਕਿਸੇ ਵੀ ਸਮੇਂ ਗਾਹਕ ਦੇ ਪਰਿਸਰ ਵਿੱਚ ਸੀ, ਸੇਵਾ/ਵਾਂ ਦੇ ਖਤਮ ਹੋਣ/ਡਿਸਕਨੈਕਸ਼ਨ ਦੇ ਨਤੀਜੇ ਵਜੋਂ ਹਿਸਦਾ ਕਬਜ਼ਾ TTL ਨੂੰ ਸੌਂਪ ਦੇਵੇਗਾ।
- n) ਫਿਕਸਡ ਟੈਲੀਫੋਨ ਕਨੈਕਸ਼ਨ ਦੇ ਸੰਬੰਧ ਵਿੱਚ, ਗਾਹਕ ਯਕੀਨੀ ਬਣਾਏਗਾ ਕਿ ਸੇਵਾ/ਵਾਂ ਲੈਣ ਲਈ ਵਰਤਿਆ ਗਿਆ ਉਪਕਰਣ TTL ਵੱਲੋਂ ਲਿਖਤੀ ਵਿੱਚ ਦਿੱਤੀ ਅਗਾਊਂ ਸਹਿਮਤੀ ਅਤੇ ਇਸ ਦੁਆਰਾ ਤੈਅ ਸ਼ਰਤਾਂ ਦੀ ਪਾਲਣਾ ਕਰਨ ਤੋਂ ਛੁੱਟ ਇੰਸਟਾਲੇਸ਼ਨ ਦੇ ਪਰਿਸਰ ਤੋਂ ਹਿਲਾਇਆ ਜਾਂ ਤਬਦੀਲ ਨਹੀਂ ਕੀਤਾ ਗਿਆ ਹੈ। (ਇਹ ਸ਼ਰਤ ਪ੍ਰੀਪੇਡ ਗਾਹਕਾਂ ਲਈ ਲਾਗੂ ਨਹੀਂ ਹੈ)
- o) ਗਾਹਕ, ਜੇਕਰ ਜ਼ਰੂਰੀ ਹੋਵੇ, ਉਪਕਰਣ ਨੂੰ ਚਲਾਉਣ ਲਈ ਬਿਜਲੀ ਦੀ ਸਪਲਾਈ ਮੁਹਈਆ ਕਰੇਗਾ। ਉਪਕਰਣ ਨੂੰ ਸਹੀ ਢੰਗ ਨਾਲ ਰੱਖਣਾ ਅਤੇ ਇਸਦੀ ਸੁਰੱਖਿਆ ਗਾਹਕ ਦੀ ਜ਼ਿੰਮੇਵਾਰੀ ਹੋਵੇਗੀ।

v. ਵੈਧਤਾ

ਇਹ ਨਿਯਮ ਅਤੇ ਸ਼ਰਤਾਂ 1885 ਦੇ ਭਾਰਤੀ ਟੈਲੀਗ੍ਰਾਫ ਕਾਨੂੰਨ, ਭਾਰਤੀ ਦੂਰਸੰਚਾਰ ਨੋਮਬੱਧ ਅਥੋਰਿਟੀ ਕਾਨੂੰਨ 1997 ਦੀਆਂ ਧਾਰਾਵਾਂ, ਇਹਨਾਂ ਤਹਿਤ ਤੈਅ ਕੀਤੇ ਨਿਯਮਾਂ ਅਤੇ ਕਾਨੂੰਨਾਂ ਅਤੇ ਹੋਰ ਵਿਧਾਨਾਂ, ਸਮੇਂ ਸਮੇਂ 'ਤੇ ਪ੍ਰਚਲਿਤ ਅਤੇ ਲਾਗੂ ਕਾਨੂੰਨਾਂ ਅਤੇ ਨੋਮਾਂ ਅਤੇ ਇਸ ਤੋਂ ਇਲਾਵਾ ਕਿਸੇ ਅਦਾਲਤਾਂ, ਟ੍ਰਿਬਿਯੂਨਲਸ ਅਤੇ ਵਿਧਾਨਕ ਅਥੋਰਿਟੀਜ਼ ਦੁਆਰਾ ਦਿੱਤੇ ਗਏ ਨਿਰਦੇਸ਼ਾਂ/ਆਦੇਸ਼ਾਂ 'ਤੇ ਨਿਰਭਰ ਕਰਨਗੀਆਂ।

vi. ਜ਼ਿੰਮੇਵਾਰੀ ਦੀ ਸੀਮਾਬੱਧਤਾ

- a) TTL ਨੈਟਵਰਕ ਜਾਂ ਸੇਵਾ/ਵਾਂ ਜਾਂ ਉਪਕਰਣ ਜਾਂ ਸੌਫਟਵੇਅਰ ਦੇ ਨਿਰਵਿਘਨ ਜਾਂ ਨੁਕਸ ਰਹਿਤ ਕੰਮ ਕਰਨ ਦੀ ਗਾਰੰਟੀ ਨਹੀਂ ਦਿੰਦਾ ਅਤੇ ਨੈਟਵਰਕ/ਸੇਵਾ/ਵਾਂ/ਉਪਕਰਣ/ਸੌਫਟਵੇਅਰ ਦੀ ਵਰਤੋਂ ਦੌਰਾਨ ਕਿਸੇ ਘਟਨਾ (ਐਂਗ, ਧਮਾਕੇ, ਜੰਗ, ਦੰਗਿਆਂ, ਹੜਤਾਲਾਂ, ਲੌਕਆਊਟਸ, ਪਿਕਟਿੰਗ, ਬਾਇਕੌਟ, ਸਰਕਾਰੀ ਅਧਿਕਾਰੀਆਂ ਦੀਆਂ ਕਾਰਵਾਈਆਂ, ਕੁਦਰਤੀ ਘਟਨਾਂ ਅਤੇ ਹੋਰ ਦੂਰਸੰਚਾਰ ਜਾਂ ਸੰਬੰਧਤ ਸਰਵਿਸ ਪ੍ਰੋਵਾਇਡਰਸ ਦੇ ਟਿਕਾਣਿਆ ਜਾਂ ਕਾਰਵਾਈਆਂ ਵਿੱਚ ਪੈਦਾ ਹੋਣ ਵਾਲੇ ਕਾਰਨਾਂ ਸਮੇਤ ਪਰ ਸੀਮਿਤ ਨਹੀਂ) ਕਾਰਨ ਗਾਹਕ ਜਾਂ ਕਿਸੇ ਹੋਰ ਵਰਤੋਂਕਾਰ ਜਾਂ ਕਿਸੇ ਹੋਰ ਵਿਅਕਤੀ ਨੂੰ ਸੱਟ ਲੱਗਣ ਜਾਂ ਨੁਕਸਾਨ ਹੋਣ ਜਾਂ ਮੌਤ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
- b) TTL ਇਹਨਾਂ ਨਿਯਮ ਅਤੇ ਸ਼ਰਤਾਂ ਵਿੱਚ ਖ਼ਾਸ ਤੌਰ 'ਤੇ ਤੈਅ ਕੀਤੇ ਤੋਂ ਇਲਾਵਾ ਕੋਈ ਨੁਮਾਇੰਦਗੀ ਜਾਂ ਵਾਰੰਟੀ ਨਹੀਂ ਦਿੰਦਾ। TTL ਸਪਸ਼ਟ ਰੂਪ ਵਿੱਚ ਸਾਰੀਆਂ ਵਾਰੰਟੀਜ਼, ਜ਼ਾਹਿਰ ਜਾਂ ਲਾਗੂ ਕਿਸੇ ਵਿਸ਼ੇਸ਼ ਮੰਤਵ ਲਈ ਮਰਚੈਂਟਾਈਜ਼ ਜਾਂ ਫਿਟਨੈਸ ਲਈ ਕਿਸੇ ਲਾਗੂ ਵਾਰੰਟੀ ਸਮੇਤ ਪਰ ਸੀਮਿਤ ਨਹੀਂ ਨੂੰ ਅਸਵੀਕਾਰ ਕਰਦਾ ਹੈ।

- c) TTL ਉਪਕਰਣ ਜਾਂ ਸੇਵਾ/ਵਾਂ ਦੇ ਸੰਬੰਧ ਵਿੱਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੋ ਵੀ ਜਾਂ ਜਿਸ ਤਰ੍ਹਾਂ ਵੀ ਹੋਈ ਹਾਨੀ, ਖਰਚੇ ਜਾਂ ਨੁਕਸਾਨ ਲਈ ਗਾਹਕ ਨੂੰ ਦੇਣਦਾਰ ਨਹੀਂ ਹੋਵੇਗਾ।
- d) ਉਪਰੋਕਤ (b) ਦੀ ਵਿਆਪਕਤਾ ਦੇ ਬਾਵਜੂਦ, TTL ਸਿੱਧੇ ਜਾਂ ਅਸਿੱਧੇ ਤੌਰ 'ਤੇ ਹੋਣ ਵਾਲੀ ਪਰਿਣਾਮੀ ਹਾਨੀ, ਨੁਕਸਾਨ, ਆਰਥਿਕ ਜਾਂ ਕਿਸੇ ਹੋਰ ਤਰ੍ਹਾਂ ਨਾਲ, ਮੁਨਾਫ਼ੇ ਜਾਂ ਸਾਧ ਦੇ ਨੁਕਸਾਨ ਸਮੇਤ ਭਾਵੇਂ ਇਸਦੀ ਸੰਭਾਵਨਾ ਬਾਰੇ ਸਲਾਹ ਦਿੱਤੀ ਗਈ ਹੋਵੇ, ਲਈ ਆਪਣੇ ਆਪ ਨੂੰ ਅਤੇ ਇਸਦੇ ਡਾਇਰੈਕਟਰਾਂ ਅਤੇ ਇਸਦੇ ਮੁਲਾਜ਼ਮਾਂ ਨੂੰ ਸਪਸ਼ਟ ਰੂਪ ਵਿੱਚ ਜ਼ਿੰਮੇਵਾਰੀ ਤੋਂ ਮੁਕਤ ਕਰਦਾ ਹੈ। TTL ਗਾਹਕ ਦੁਆਰਾ ਨੈਟਵਰਕ ਰਾਹੀਂ ਪ੍ਰਾਪਤ ਕੀਤੇ ਜਾਂ ਭੇਜੇ ਗਏ ਸੁਨੇਹੇ ਜਾਂ ਮਜ਼ਮੂਨ ਕਾਰਨ ਪੈਦਾ ਹੋਣ ਵਾਲੇ ਅਪਮਾਨ ਅਤੇ/ਜਾਂ ਹੱਤਕ ਇੱਜ਼ਤ ਲਈ ਸਪਸ਼ਟ ਰੂਪ ਵਿੱਚ ਆਪਣੇ ਆਪ ਨੂੰ ਜ਼ਿੰਮੇਵਾਰੀ ਤੋਂ ਮੁਕਤ ਕਰਦਾ ਹੈ।
- e) TTL ਆਪਣੇ ਅਖ਼ਤਿਆਰ ਅਨੁਸਾਰ, ਗਾਹਕ ਨੂੰ ਗਾਹਕ ਦੇ ਉਪਕਰਣ ਰਾਹੀਂ, ਗਾਹਕ ਲਈ ਇਲੈਕਟ੍ਰਾਨਿਕ ਮੀਡੀਆ ਜਾਂ ਕਿਸੇ ਦੂਜੀ ਤਰ੍ਹਾਂ ਦੀ ਵਰਤੋਂ ਲਈ ਵੱਖ ਵੱਖ ਜਾਣਕਾਰੀ ਭੇਜ ਸਕਦਾ ਹੈ।
- f) ਕਿਸੇ ਅਜਿਹੀ ਸੂਰਤ ਵਿੱਚ ਇਹਨਾਂ ਨਿਯਮ ਅਤੇ ਸ਼ਰਤਾਂ ਵਿੱਚ ਸ਼ਾਮਲ ਕੋਈ ਵੀ ਅਲਹਿਦਗੀ ਕਿਸੇ ਕਾਰਨ ਲਈ ਅਵੈਧ ਮੰਨੀ ਜਾਏਗੀ, ਅਤੇ TTL ਹਾਨੀ ਜਾਂ ਨੁਕਸਾਨ ਲਈ ਜ਼ਿੰਮੇਵਾਰ ਬਣ ਜਾਂਦਾ ਹੈ ਜਿਸ ਵਾਸਤੇ ਇਹ ਵੈਸੇ ਜ਼ਿੰਮੇਵਾਰ ਨਹੀਂ ਹੁੰਦਾ ਹੈ, ਤਾਂ ਅਜਿਹੀ ਜ਼ਿੰਮੇਵਾਰੀ ਗਾਹਕ ਵੱਲੋਂ ਬਕਾਏ ਚਾਰਜਿਜ਼ ਸਮਾਯੋਜਿਤ ਕਰਨ ਮਗਰੋਂ ਗਾਹਕ ਦੁਆਰਾ ਅਦਾ ਕੀਤੇ ਕਿਸੇ ਵੀ ਡਿਪੋਜ਼ਿਟ ਦੀ ਵਾਪਸੀ 'ਤੇ ਸੀਮਿਤ ਹੋਵੇਗੀ।

vii. ਮੁਅਤਲੀ/ਡਿਸਕਨੈਕਸ਼ਨ/ਸਮਾਪਤੀ

- a) ਇੱਥੇ ਸ਼ਾਮਲ ਕਿਸੇ ਵੀ ਚੀਜ਼ ਦੇ ਬਾਵਜੂਦ, TTL ਨੂੰ ਸੇਵਾ/ਵਾਂ ਨੂੰ ਮੁਅਤਲੀ/ਡਿਸਕਨੈਕਟ/ਸਮਾਪਤ ਕਰਨ ਭਾਵੇਂ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਅਤੇ ਭਾਵੇਂ ਆਰਜ਼ੀ ਤੌਰ 'ਤੇ ਜਾਂ ਸਥਾਈ ਤੌਰ 'ਤੇ) ਕਰਨ ਦਾ ਅਧਿਕਾਰ ਹੋਵੇਗਾ। ਜੇਕਰ:
 - i. ਸਰਕਾਰ ਜਾਂ ਅਥੌਰਿਟੀ ਲਾਇਸੈਂਸ ਜਾਂ ਸੇਵਾ/ਵਾਂ ਆਰਜ਼ੀ ਤੌਰ 'ਤੇ ਜਾਂ ਵੈਸੇ ਨੂੰ ਮੁਲਤਵੀ, ਸਮਾਪਤ ਜਾਂ ਵਾਪਸ ਲੈਂਦੀ ਹੈ;
 - ii. ਕਿਸੇ ਵੀ ਸਮੇਂ ਗਾਹਕ ਲੋੜੀਂਦੀ ਕ੍ਰੈਡਿਟ ਜਾਂਚ ਵਿੱਚ ਤਸੱਲੀ ਕਰਾਉਣ ਵਿੱਚ ਨਾਕਾਮ ਰਹਿਣ ਜਾਂ ਗ਼ਲਤ ਜਾਂ ਗੁਮਹਾਰਕੁਨ ਜਾਣਕਾਰੀ ਪਾਉਂਦਾ ਹੈ (ਭਾਵੇਂ ਧੌਖਾਧੜੀ ਦੇ ਇਰਾਦੇ ਨਾਲ ਜਾਂ ਨਹੀਂ)।
 - iii. ਗਾਹਕ ਬਕਾਏ ਚਾਰਜਿਜ਼ ਅਦਾ ਕਰਨ ਵਿੱਚ ਨਾਕਾਮ ਰਹਿੰਦਾ ਹੈ।
 - iv. ਗਾਹਕ ਇਹਨਾਂ ਨਿਯਮ ਅਤੇ ਸ਼ਰਤਾਂ ਦੀ ਕਿਸੇ ਹੋਰ ਧਾਰਾ ਦੀ ਉਲੰਘਣਾ ਕਰਦਾ ਹੈ।
 - v. ਗਾਹਕ ਨੂੰ ਸੇਵਾ/ਵਾਂ (ਜਾਂ ਇਹਨਾਂ ਵਿੱਚੋਂ ਕੋਈ) ਦੇ ਪ੍ਰਬੰਧ ਨਾਲ ਨੈਟਵਰਕ ਜਾਂ TTL ਦੇ ਉਪਕਰਣ ਜਾਂ ਦੂਜੇ ਗਾਹਕਾਂ ਨੂੰ ਸੇਵਾ/ਵਾਂ ਦੇ ਪ੍ਰਬੰਧ 'ਤੇ ਵਿਪਰੀਤ ਪ੍ਰਭਾਵਤ ਹੁੰਦਾ ਹੈ ਜਾਂ ਜੇਕਰ ਗਾਹਕ ਨੂੰ ਸੇਵਾ/ਵਾਂ ਦੇ ਪ੍ਰਬੰਧ ਦੀ ਸੁਵਿਧਾ ਲਈ ਜ਼ਰੂਰੀ ਪ੍ਰਵਾਨਗੀਆਂ/ਸਹਿਮਤੀਆਂ/ਪਰਮਿਟ ਰੱਦ, ਬੰਦ ਜਾਂ ਮੁਲਤਵੀ ਕਰ ਦਿੱਤੇ ਗਏ ਹਨ।
 - vi. ਜੇਕਰ ਗਾਹਕ ਨੂੰ ਦਿਵਾਲੀਆ, ਬੈਕਰਪਟ ਐਲਾਨਿਆ ਗਿਆ ਹੈ ਜਾਂ ਦਿਵਾਲਾ ਕੱਢਿਆ ਗਿਆ ਜਾਂ ਭੰਗ ਕੀਤਾ ਗਿਆ ਹੈ।
 - vii. ਜੇਕਰ ਗਾਹਕ ਦੇ ਅਸਾਮਿਮਾਂ 'ਤੇ ਕਬਜ਼ਾ ਕਰਨ ਲਈ ਟ੍ਰਸਟੀ ਜਾਂ ਰਿਸ਼ੀਵਰ ਨਿਯੁਕਤ ਕੀਤਾ ਗਿਆ ਹੈ।
 - viii. ਜੇਕਰ ਸਰਕਾਰ ਜਾਂ ਅਥੌਰਿਟੀ ਨੂੰ ਇਸ ਤਰੀਕੇ ਨਾਲ ਇਹਨਾਂ ਨਿਯਮ ਅਤੇ ਸ਼ਰਤਾਂ ਵਿੱਚ ਸੋਧ ਕਰਨ ਦੀ ਲੋੜ ਹੁੰਦੀ ਹੈ ਜਿਸ ਕਾਰਨ TTL ਲਈ ਅਹਿਮ ਵਿਪਰੀਤ ਨਤੀਜੇ ਹੋ ਸਕਦੇ ਹਨ।

- b) ਤੈਅ ਕੀਤੀਆਂ ਕਿਹਨਾਂ ਵੀ ਧਾਰਾਵਾਂ ਦੀ ਪਾਲਣਾ ਲਈ ਸੇਵਾ/ਵਾਂ ਦੀ ਮੁਅਤਲੀ/ਡਿਸਕਨੈਕਸ਼ਨ/ਸਮਾਪਤੀ ਬਿਨਾਂ ਕਿਸੇ ਪੱਖਪਾਤ ਦੇ, ਅਤੇ ਕਿਸੇ ਵੀ ਲਾਗੂ ਕਾਨੂੰਨ ਜਾਂ ਵਿਧਾਨ ਤਹਿਤ TTL ਲਈ ਉਪਲਬਧ ਕਿਸੇ ਵੀ ਹੱਲ ਜਾਂ ਸਮਾਧਾਨ ਤੋਂ ਇਲਾਵਾ ਹੋਵੇਗਾ।
- c) ਕਿਸੇ ਵੀ ਕਾਰਨ ਕਰਕੇ ਸੇਵਾ/ਵਾਂ ਦੀ ਮੁਅਤਲੀ/ਡਿਸਕਨੈਕਸ਼ਨ/ਸਮਾਪਤੀ ਦੀ ਸੂਰਤ ਵਿੱਚ, TTL ਗਾਹਕ ਤੋਂ ਸਾਰੇ ਬਕਾਏ ਅਤੇ ਸਾਰੇ ਬਕਾਇਆ ਚਾਰਜਿਜ਼ (ਪ੍ਰੀਪੇਡ ਗਾਹਕ ਦੀ ਸੂਰਤ ਵਿੱਚ “ਉਪਕਰਣ”) ਦੀ ਵਸੂਲੀ ਕਰਨ ਦਾ ਅਧਿਕਾਰ ਹੋਵੇਗਾ।
- d) ਸੇਵਾ/ਵਾਂ ਦਾ ਕੋਈ ਵੀ ਮੁੜ ਕਨੈਕਸ਼ਨ TTL ਦੇ ਸੰਪੂਰਣ ਵਿਵੇਕ ਅਨੁਸਾਰ ਅਤੇ TTL ਵੱਲੋਂ ਤੈਅ ਕੀਤੇ ਚਾਰਜਿਜ਼ ਦੀ ਅਦਾਇਗੀ ਅਤੇ ਹੋਰ ਸ਼ਰਤਾਂ ਨੂੰ ਪੂਰਾ ਕਰਨ ਮਗਰੋਂ ਕੀਤਾ ਜਾਏਗਾ।
- e) ਗਾਹਕ ਸੇਵਾ/ਵਾਂ ਦੀ ਮੁਅਤਲੀ ਦੇ ਸਮੇਂ ਦੌਰਾਨ ਚਾਰਜਿਜ਼ ਲਈ ਦੇਣਦਾਰ ਬਣਿਆ ਰਹੇਗਾ।

viii. ਸਰਵਿਸਯੋਗਤਾ ਅਤੇ ਅਧਿਕਾਰ ਖੋਰਤ

ਇਹਨਾਂ ਨਿਯਮ ਅਤੇ ਸ਼ਰਤਾਂ ਦੀ ਕਿਸੇ ਵੀ ਧਾਰਾ/ਵਾਂ ਨੂੰ ਕਿਸੇ ਅਦਾਲਤ ਜਾਂ ਫੋਰਮ/ਵਿਧਾਨਕ ਅਥੌਰਿਟੀ ਵੱਲੋਂ ਅਵੈਧ, ਗੈਰਕਾਨੂੰਨੀ ਜਾਂ ਲਾਗੂ ਨਾ ਹੋਣ ਯੋਗ ਐਲਾਨੇ ਜਾਣ ਦੀ ਸੂਰਤ ਵਿੱਚ, ਅਜਿਹੀ ਧਾਰਾ ਨੂੰ ਇਹਨਾਂ ਨਿਯਮ ਅਤੇ ਸ਼ਰਤਾਂ ਦੀਆਂ ਹੋਰ ਧਾਰਾਵਾਂ ਤੋਂ ਰੱਦ ਮੰਨਿਆ ਜਾਏਗਾ ਅਤੇ ਇਸਨੂੰ ਕੱਢਿਆ ਹੋਇਆ ਮੰਨਿਆ ਜਾਏਗਾ। ਅਜਿਹੀ ਧਾਰਾ ਦੇ ਅਵੈਧ, ਗੈਰਕਾਨੂੰਨੀ ਜਾਂ ਲਾਗੂ ਨਾ ਹੋਣ ਯੋਗ ਹੋਣ ਦਾ ਇਹਨਾਂ ਨਿਯਮ ਅਤੇ ਸ਼ਰਤਾਂ ਦੀਆਂ ਹੋਰ ਧਾਰਾਵਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਪ੍ਰਭਾਵਤ ਨਹੀਂ ਕਰੇਗਾ ਜਾਂ ਨੁਕਸਾਨ ਨਹੀਂ ਪਹੁੰਚਾਏਗਾ ਅਤੇ ਉਸ ਤੋਂ ਬਾਅਦ ਮੰਨਿਆ ਜਾਏਗਾ ਕਿ

ਅਜਿਹੀਆਂ ਅਵੈਧ, ਗੈਰਕਾਨੂੰਨੀ ਜਾਂ ਲਾਗੂ ਨਾ ਹੋਣ ਵਾਲੀਆਂ ਧਾਰਾਵਾਂ ਕਦੇ ਸ਼ਾਮਲ ਨਹੀਂ ਸਨ। ਇਹਨਾਂ ਨਿਯਮ ਅਤੇ ਸ਼ਰਤਾਂ ਅਤੇ ਸੇਵਾ/ਵਾਂ ਦੇ ਪ੍ਰਬੰਧ ਦੇ ਸੰਬੰਧ ਵਿੱਚ ਪੈਦਾ ਹੋਣ ਜਾਂ ਸ਼ੁਰੂ ਹੋਣ ਵਾਲੇ ਵਿਵਾਦਾਂ, ਮਤਭੇਦਾਂ ਅਤੇ ਕਾਨੂੰਨੀ ਕਾਰਵਾਈਆਂ ਉਸ ਸਹਿਰ/ਕਸਬੇ ਜਿਸ ਵਿੱਚ TTL ਦਾ ਮੁੱਖ ਸਰਕਲ ਔਫਿਸ ਗਾਹਕ ਨੂੰ ਨਾਲ ਨੱਥੀ CAF ਦੀ ਪਾਲਣਾ ਵਿੱਚ ਕਨੈਕਸ਼ਨ ਮੁਹਈਆ ਕਰਦਾ ਹੈ ਵਿੱਚ ਸਥਿਤ ਅਦਾਲਤਾਂ ਵਿੱਚ ਨਿਪਟਾਰਾ ਹੋਵੇਗਾ।

ix. ਪਰਿਸਰ ਦਾ ਤਬਾਦਲਾ

- a) ਪੋਸਟਪੇਡ ਗਾਹਕਾਂ ਲਈ ਲਾਗੂ
 - i. ਜਦੋਂ ਗਾਹਕ ਉਸੇ ਟੈਲੀਫੋਨ ਦੇ ਨਾਲ ਵੱਖਰੇ ਪਰਿਸਰ ਵਿੱਚ ਤਬਦੀਲ ਕਰਨਾ ਚਾਹੁੰਦਾ ਹੈ (ਉਹੀ ਗਾਹਕ)
 - ਗਾਹਕ ਟਾਟਾ ਡੋਕੋਮੋ ਕੇਂਦਰ/ਦਫ਼ਤਰ ਵਿਖੇ ਦਸਤਾਵੇਜ਼ਾਂ ਦੇ ਨਾਲ ਤਬਾਦਲੇ ਲਈ ਸਰਵਿਸ ਰਿਕਵੈਸਟ ਫਾਰਮ (SRF) ਪਾਉਣ ਲਈ ਬੇਨਤੀ ਭੇਜਦਾ ਹੈ।
 - ਪਤੇ ਦੀ ਸਹੀ ਤਸਦੀਕ ਹੋਣ 'ਤੇ, ਫੋਨ ਲਾਈਨ ਨਵੇਂ ਪਤੇ 'ਤੇ ਤਬਦੀਲੀ ਕਰ ਦਿੱਤੀ ਜਾਏਗੀ।

x) ਤਰੀਕੇ ਜਿਹਨਾਂ ਰਾਹੀਂ ਗਾਹਕ ਆਪਣੀਆਂ ਸ਼ਿਕਾਇਤਾਂ ਦਰਜ ਕਰਾ ਸਕਦਾ/ਸਕਦੀ ਹੈ

- a) ਪੋਸਟਪੇਡ
 - i. ਕਾਲ ਸੈਂਟਰ - ਇੱਕ ਟੋਲ ਫ੍ਰੀ ਨੰਬਰ ਜੋ ਕਿ 198 ਹੈ, ਜਿੱਥੇ ਗਾਹਕ ਦਿਨ ਦੇ ਕਿਸੇ ਵੀ ਸਮੇਂ ਕਾਲ ਕਰ ਸਕਦਾ ਹੈ। ਗਾਹਕ ਸ਼ਿਕਾਇਤ ਦਰਜ ਕਰਾਏਗਾ ਅਤੇ ਕਸਟਮਰ ਕੇਅਰ ਗਾਹਕ ਨੂੰ ਇੱਕ ਵਿਸ਼ੇਸ਼ ਸ਼ਿਕਾਇਤ ਨੰਬਰ (ਡਾੱਕਟ ਨੰਬਰ) ਅਤੇ ਫੀਡਬੈਕ ਵੀ ਦੇਵੇਗਾ, ਜਿਸ ਸਮੇਂ ਸ਼ਿਕਾਇਤ ਦਾ ਹੱਲ ਹੋਇਆ, ਇਹ ਗਾਹਕ ਨੂੰ ਦਿੱਤਾ ਜਾਏਗਾ;
 - ii. ਈਮੇਲ - ਗਾਹਕ listen@tatadocomo.com 'ਤੇ ਆਪਣੀ ਸ਼ਿਕਾਇਤ ਈਮੇਲ ਕਰ ਸਕਦੇ ਹਨ ਅਤੇ ਉਹਨਾਂ ਨੂੰ ਇੱਕ ਵਿਸ਼ੇਸ਼ ਸ਼ਿਕਾਇਤ ਨੰਬਰ (ਡਾੱਕਟ ਨੰਬਰ) ਦਿੱਤਾ ਜਾਏਗਾ, ਜੋਕਿ ਸ਼ਿਕਾਇਤ ਪ੍ਰਾਪਤ ਹੋਣ ਦੇ 4 ਘੰਟੇ ਬਾਅਦ ਮੁਹਈਆ ਕੀਤਾ ਜਾਏਗਾ ਅਤੇ ਉਸ ਸਮੇਂ ਬਾਰੇ ਫੀਡਬੈਕ, ਜਿਸ ਅੰਦਰ ਸ਼ਿਕਾਇਤ ਹੱਲ ਹੋ ਜਾਏਗੀ ਵੀ ਗਾਹਕ ਨੂੰ ਮੁਹਈਆ ਕੀਤਾ ਜਾਏਗਾ;
 - iii. ਫੈਕਸ
 - iv. ਵੈਬਸਾਈਟ - www.tatadocomo.com
 - v. ਵੱਕ ਇਨ ਆਉਟਲੈਟਸ
- ਸਾਰੀਆਂ ਸ਼ਿਕਾਇਤਾਂ ਪ੍ਰਾਪਤ ਹੋਣ ਦੇ 7 ਦਿਨਾਂ ਅੰਦਰ ਹੱਲ ਕੀਤੀਆਂ ਜਾਣਗੀਆਂ। ਬਿਲਿੰਗ ਸੰਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ TRAI ਦੀਆਂ ਸੇਧਾਂ ਅਨੁਸਾਰ 6 ਹਫ਼ਤੇ ਤਕ ਦਾ ਸਮਾਂ ਲੱਗ ਸਕਦਾ ਹੈ।

b) ਪ੍ਰੀਪੇਡ

- i. ਕਾਲ ਸੈਂਟਰ - ਗਾਹਕ ਟੋਲ ਫ੍ਰੀ ਨੰਬਰ ਜੋ ਕਿ 198 ਹੈ 'ਤੇ ਕਿਸੇ ਵੀ ਸਮੇਂ ਕਿਸੇ ਵੀ ਸ਼ਿਕਾਇਤ ਲਈ ਕਾਲ ਕਰ ਸਕਦਾ ਹੈ। ਸ਼ਿਕਾਇਤ ਦਰਜ ਕੀਤੀ ਜਾਂਦੀ ਹੈ ਅਤੇ ਜੇਕਰ ਇਹ ਇੱਕ ਜਾਇਜ਼ ਸ਼ਿਕਾਇਤ ਹੈ, ਤਾਂ ਸ਼ਿਕਾਇਤ ਨੰਬਰ ਜੈਨਰੇਟ ਕੀਤਾ ਜਾਂਦਾ ਹੈ (ਇਸਨੂੰ ਡਾੱਕਟ ਨੰਬਰ ਕਿਹਾ ਜਾਂਦਾ ਹੈ)। ਡਾੱਕਟ ਨੰਬਰ ਗਾਹਕ ਨੂੰ ਦਿੱਤਾ ਜਾਏਗਾ ਅਤੇ ਗਾਹਕ ਨੂੰ ਭੇਜੇ ਗਏ SLA ਅੰਦਰ ਫੀਡਬੈਕ ਵੀ ਮੁਹਈਆ ਕੀਤਾ ਜਾਏਗਾ;
- ii. ਈਮੇਲ - ਗਾਹਕ listen@tatadocomo.com 'ਤੇ ਆਪਣੀ ਸ਼ਿਕਾਇਤ ਈਮੇਲ ਕਰ ਸਕਦੇ ਹਨ ਅਤੇ ਉਹਨਾਂ ਨੂੰ ਇੱਕ ਵਿਸ਼ੇਸ਼ ਸ਼ਿਕਾਇਤ ਨੰਬਰ (ਡਾੱਕਟ ਨੰਬਰ) ਦਿੱਤਾ ਜਾਏਗਾ, ਜੋਕਿ ਸ਼ਿਕਾਇਤ ਪ੍ਰਾਪਤ ਹੋਣ ਦੇ 4 ਘੰਟੇ ਬਾਅਦ ਮੁਹਈਆ ਕੀਤਾ ਜਾਏਗਾ ਅਤੇ ਉਸ ਸਮੇਂ ਬਾਰੇ ਫੀਡਬੈਕ, ਜਿਸ ਅੰਦਰ ਸ਼ਿਕਾਇਤ ਹੱਲ ਹੋ ਜਾਏਗੀ ਵੀ ਗਾਹਕ ਨੂੰ ਮੁਹਈਆ ਕੀਤਾ ਜਾਏਗਾ;
- iii. ਫੈਕਸ
- iv. ਵੈਬਸਾਈਟ - www.tatadocomo.com
- v. ਵੱਕ ਇਨ ਆਉਟਲੈਟਸ

xi) ਡਿਸਕਨੈਕਸ਼ਨ/ਸਮਾਪਤੀ

- a) ਪੋਸਟਪੇਡ ਗਾਹਕ
 - i. ਗਾਹਕ ਸੇਵਾ ਕੱਟਣ ਲਈ 121 'ਤੇ ਕਾਲ ਕਰ ਸਕਦੇ ਹਨ। ਆਪਣੀ ਅਰਜ਼ੀ ਈ ਮੇਲ, ਫੈਕਸ ਕਰ ਸਕਦੇ ਹਨ ਜਾਂ ਕਿਸੇ ਟਾਟਾ ਡੋਕੋਮੋ ਦਫ਼ਤਰ/ਆਉਟਲੈਟ ਵਿੱਚ ਜਾ ਕਰ ਸਕਦੇ ਹਨ;
 - ii. ਸਿਵਾ ਕੱਟਣ ਦੀ ਬੇਨਤੀ ਮਿਲਣ 'ਤੇ TTSL ਸਭ ਤੋਂ ਪਹਿਲਾਂ ਆਉਟਗੋਇੰਗ ਸੇਵਾ ਅਤੇ ਗਾਹਕ ਦਾ ਰੈਟਲ ਡਿਸਬਲ ਕਰੇਗੀ। ਇਹ ਕੰਮ ਬੇਨਤੀ ਮਿਲਣ ਮਗਰੋਂ TRAI ਦੇ ਨਿਰਦੇਸ਼ ਅਨੁਸਾਰ 7 ਦਿਨਾਂ ਅੰਦਰ (ਜੇਕਰ ਹੈਡਸੈਟ ਵਾਪਸ ਮਿਲ ਜਾਏ/ਸੌਂਪ ਦਿੱਤਾ ਜਾਏ) ਪੂਰਾ ਕੀਤਾ ਜਾਏਗਾ।
 - iii. ਗਾਹਕ ਲਈ ਰਿਫੰਡ (ਜੇਕਰ ਕੋਈ ਹੈ) ਲੈਣ ਦਾ ਕੁਲ ਸਮਾਂ ਦਿੱਤੀ ਗਈ ਬੇਨਤੀ ਨੂੰ ਰੱਦ ਕਰਨ ਤੋਂ 60 ਦਿਨਾਂ ਦਾ ਹੈ;
 - iv. ਰੱਦ ਕੀਤੇ ਜਾਣ ਮਗਰੋਂ ਡਿਪੋਜ਼ਿਟ ਰਿਫੰਡ ਤਾਂ ਹੀ ਲਾਗੂ ਹੁੰਦੇ ਹਨ ਜੇਕਰ :
 - ਬਕਾਇਆ ਰਕਮਾਂ ਡਿਪੋਜ਼ਿਟ ਨਾਲੋਂ ਘੱਟ ਹਨ
 - ਗਾਹਕ EMI ਸਕੀਮ ਵਿੱਚ ਨਹੀਂ ਹੈ ਜਿੱਥੇ ਮਿਆਦ ਹਾਲਾਂ ਮੁਕੰਮਲ ਨਹੀਂ ਹੋਈ ਹੈ
 - ਕੋਈ ਹੋਰ ਉਪਕਰਣ, ਜੇਕਰ ਕੋਈ ਹੈ, ਮੁੜ ਪ੍ਰਾਪਤ ਕੀਤਾ ਗਿਆ ਹੈ
 - ਇੱਕ ਅਕਾਊਂਟ ਵਿੱਚ ਕੋਈ ਮਲਟੀਪਲ ਕਨੈਕਸ਼ਨ ਨਹੀਂ ਹਨ ਅਤੇ ਜੇਕਰ ਕੋਈ ਹਨ, ਤਾਂ ਡਿਪੋਜ਼ਿਟ ਅਕਾਊਂਟ ਦੇ ਮੁਕਾਬਲੇ ਸਮਾਯੋਜਿਤ ਕੀਤਾ ਜਾਏਗਾ।



6. ਐਕਟੀਵੇਸ਼ਨ ਪ੍ਰਕ੍ਰਿਆ

- ਗਾਹਕ ਨਵੇਂ ਕਨੈਕਸ਼ਨ ਲਈ ਦੁਕਾਨ (POS) ਆਉਣਗੇ।
- POS ਏਜੰਟ ਗਾਹਕ ਨੂੰ ਪਲਾਨ ਬਾਰੇ ਦੱਸਣਗੇ ਅਤੇ ਇਸਨੂੰ ਐਕਟੀਵੇਟ ਕਰਨ ਦੀ ਸਹਿਮਤੀ ਲੈਣਗੇ।
- POS ਏਜੰਟ ਆਪਣਾ ਬਾਇਓਮੈਟ੍ਰਿਕ ਐਲਾਨ ਕਰਨਗੇ ਅਰਥਾਤ:
 - “ਮੈਂ e-KYC ਤਸਦੀਕ ਦੇ ਉਦੇਸ਼ ਨਾਲ TTL ਨੂੰ ਮੇਰਾ ਆਧਾਰ ਨੰਬਰ ਅਤੇ ਬਾਇਓਮੈਟ੍ਰਿਕ ਨਿਸ਼ਾਨ ਦੇਣ ਲਈ UIDAI ਨੂੰ ਸਹਿਮਤੀ ਦਿੰਦਾ/ਦਿੰਦੀ ਹਾਂ।”
- ਤਸਦੀਕ ਸਫਲ ਹੋਣ 'ਤੇ POS ਏਜੰਟ ਗਾਹਕ ਤੋਂ ਆਧਾਰ ਕਾਰਡ ਨੰਬਰ ਪੁੱਛਣਗੇ ਅਤੇ ਬਾਇਓਮੈਟ੍ਰਿਕ ਨਿਸ਼ਾਨ ਦੇਕੇ ਇਹ ਐਲਾਨ ਕਰਨ ਲਈ ਕਹਿਣਗੇ ਕਿ :
 - “ਮੈਂ e-KYC ਤਸਦੀਕ ਦੇ ਉਦੇਸ਼ ਨਾਲ TTL ਨੂੰ ਮੇਰਾ ਆਧਾਰ ਨੰਬਰ ਅਤੇ ਬਾਇਓਮੈਟ੍ਰਿਕ ਨਿਸ਼ਾਨ ਦੇਣ ਲਈ UIDAI ਨੂੰ ਸਹਿਮਤੀ ਦਿੰਦਾ/ਦਿੰਦੀ ਹਾਂ।”
- ਸਿਸਟਮ ਗਾਹਕ ਦੇ ਆਧਾਰ ਨੰਬਰ 'ਤੇ ਚਾਲੂ ਕਨੈਕਸ਼ਨਾਂ ਦੀ ਸੰਖਿਆ ਅਤੇ ਇੱਕ ਦਿਨ ਵਿੱਚ ਲਏ ਗਏ ਕਨੈਕਸ਼ਨਾਂ ਦੀ ਸੰਖਿਆ ਦੇਖੇਗਾ।
- ਆਉਟਸਟੇਸ਼ਨ ਗਾਹਕ ਨੂੰ ਇੱਕ ਲੋਕਲ ਰੈਫਰੈਂਸ (LR) ਦਾ ਵਿਵਰਣ ਦੇਣਾ ਹੋਏਗਾ ਜਿਸਦੀ ਤਸਦੀਕ ਕਰਨਾ POS ਏਜੰਟ ਲਈ ਜ਼ਰੂਰੀ ਹੈ।
- LR ਦੀ ਦੋਬਾਰਾ ਤਸਦੀਕ ਤੋਂ ਬਾਅਦ POS ਏਜੰਟ ਅਰਜ਼ੀ ਵਿੱਚ LR ਦੇ ਵਿਵਰਣ ਅਤੇ ਗਾਹਕ ਦਾ ਸਥਾਨਕ ਪਤਾ ਭਰਨਗੇ ਅਤੇ ਇਹ ਬਾਇਓਮੈਟ੍ਰਿਕ ਐਲਾਨ ਕਰਨਗੇ ਕਿ :
 - “ਮੈਂ ਅਪਣੇ ਟੈਲੀਫੋਨ <POS ਏਜੰਟ ਦਾ ਟੈਲੀਫੋਨ ਨੰਬਰ> ਤੋਂ ਲੋਕਲ ਰੈਫਰੈਂਸ ਅਰਥਾਤ ਸ੍ਰੀ/ਸ੍ਰੀਮਤੀ/ਕੁਮਾਰੀ <ਲੋਕਲ ਰੈਫਰੈਂਸ ਦਾ ਨਾਂ> ਦੇ ਟੈਲੀਫੋਨ ਨੰਬਰ <ਲੋਕਲ ਰੈਫਰੈਂਸ ਦੇ ਨੰਬਰ> 'ਤੇ ਕਾਲ ਕਰਕੇ ਤਸਦੀਕ ਕਰ ਲਈ ਹਾਂ।
 - “ਇਸ ਬਾਇਓਮੈਟ੍ਰਿਕ ਤਸਦੀਕ ਨੂੰ ਮੇਰਾ ਦਸਤਖਤ ਮੰਨਿਆ ਜਾਏਗਾ।”
- UIDAI ਤੋਂ ਮਿਲੇ ਵਿਵਰਣ (ਰੀਡ ਓਨਲੀ ਅਤੇ ਅਨਐਡੀਟੇਬਲ ਮੋਡ ਵਿੱਚ) ਸਕ੍ਰੀਨ 'ਤੇ ਦਿੱਸਣਗੇ ਹਾਲਾਂਕਿ ਫੋਟੋ, ਲਿੰਗ (ਮਰਦ ਜਾਂ ਔਰਤ), ਜਨਮ ਤਰੀਕ ਅਤੇ ਪੂਰਾ ਆਧਾਰ ਨੰਬਰ ਛੁਪਿਆ (ਮਾਸਕ ਕੀਤਾ) ਹੋਏਗਾ।
- POS ਏਜੰਟ ਗਾਹਕ ਤੋਂ ਮੋਬਾਈਲ ਨੰਬਰ (SUK) ਚੁਣਨ ਅਤੇ ਹੋਰ ਵਾਧੂ/ਜ਼ਰੂਰੀ ਵਿਵਰਣ ਜਿਵੇਂ ਪਿਤਾ ਦਾ ਨਾਂ, ਹੋਰ ਅੱਪਰੇਟਰ ਤੋਂ ਲਏ ਗਏ ਕਨੈਕਸ਼ਨਾਂ ਦੀ ਸੰਖਿਆ, ਕੋਈ ਹੋਰ ਨੰਬਰ, ਈਮੇਲ ਆਈਡੀ ਅਤੇ ਸਥਾਈ ਪਤਾ ਦੱਸਣ ਦੀ ਬੇਨਤੀ ਕਰਨਗੇ।
- ਵਾਧੂ ਵਿਵਰਣ ਲੈਣ ਤੋਂ ਬਾਅਦ eCAF ਦਾ ਇੱਕ ਓਵਰਲੇ ਮੋਬਾਈਲ ਐਪਲੀਕੇਸ਼ਨ 'ਤੇ ਆਏਗਾ।
- ਇਸ ਮਗਰੋਂ POS ਗਾਹਕ ਨੂੰ ਨਵਾਂ SIM ਦੇਣ ਬਾਰੇ ਇਹ ਐਲਾਨ ਕਰਨਗੇ :
 - “ਮੈਂ ਗਾਹਕ ਨੂੰ ਦੇਖਿਆ ਅਤੇ UIDAI ਤੋਂ ਪ੍ਰਾਪਤ ਆਨਲਾਈਨ ਤਸਦੀਕ ਨਾਲ ਉਹਨਾਂ ਨੂੰ ਮਿਲਾ ਲਿਆ ਗਿਆ ਹੈ।”
 - “ਮੈਂ ਤਸਦੀਕ ਕਰਦਾ/ਕਰਦੀ ਹਾਂ ਕਿ SIM (ਸਬਸਕ੍ਰਾਈਬਰ ਆਇਡੈਂਟਿਫਿਕੇਸ਼ਨ ਮਾਡਿਊਲ) ਗਾਹਕ ਦੇ ਹੱਥ ਵਿੱਚ ਦਿੰਦਾ ਗਿਆ।”
- ਗਾਹਕ ਹੇਠਲੇ ਨੁਕਤਿਆਂ 'ਤੇ ਬਾਇਓਮੈਟ੍ਰਿਕ ਐਲਾਨ ਕਰਨਗੇ ਕਿ:
 - “ਮੇਰੀ ਬਾਇਓਮੈਟ੍ਰਿਕ ਤਸਦੀਕ ਨੂੰ ਮੇਰਾ ਦਸਤਖਤ ਮੰਨਿਆ ਜਾਏ।”
 - “ਮੈਨੂੰ SIM ਕਾਰਡ ਮਿਲ ਗਿਆ।”
 - “ਮੈਂ ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹ ਅਤੇ ਸਮਝ ਲਿਆ ਹੈ ਅਤੇ ਉਹਨਾਂ ਨੂੰ ਸਵੀਕਾਰ ਕਰਦਾ/ਕਰਦੀ ਹਾਂ।”
- ਇਸ ਮਗਰੋਂ ਮੋਬਾਈਲ ਐਪ ਨਾਲ ਰਿਕਵੈਸਟ ਦਰਜ ਕਰਨੀ ਹੋਏਗੀ ਅਤੇ ਇੱਕ ਵਾਰ ਫਿਰ ਗਾਹਕ ਦੇ ਆਧਾਰ ਨੰਬਰ 'ਤੇ ਚਾਲੂ ਕਨੈਕਸ਼ਨ ਅਤੇ ਗਾਹਕ ਦੇ ਇੰਟਰ ਲਈ ਕਨੈਕਸ਼ਨ ਨਾਲ ਡੀ-ਡਯੂਪਿੰਗ ਕੀਤੀ ਜਾਏਗੀ।
- ਵੈਲਿਡੇਸ਼ਨ ਸਫਲ ਹੋਣ 'ਤੇ ਰਿਕਵੈਸਟ ਦਰਜ ਹੋ ਜਾਏਗੀ ਅਤੇ ਗਾਹਕ ਨੂੰ ਐਪਲੀਕੇਸ਼ਨ 'ਤੇ e-CAF ਨੰਬਰ ਦਿਖਾ ਦਿੱਤਾ ਜਾਏਗਾ।
- ਵਿਵਰਣ ਅਪਡੇਟ ਕਰਨ ਮਗਰੋਂ ਗਾਹਕ ਨੂੰ ਸਿਸਟਮ ਨਾਲ ਜੈਨਰੇਟ ਕੀਤੀ ਗਈ ਜਾਣਕਾਰੀ ਦਾ SMS ਆਏਗਾ ਜਿਵੇਂ ਕਿ:
 - ਵਧਾਈ ਹੋਏ ! ਤੁਹਾਡਾ ਨੰਬਰ XXXXXXXXXX ਉਪਯੋਗ ਲਈ ਤਿਆਰ ਹੈ। ਐਕਟੀਵੇਸ਼ਨ ਦਾ ਸਮਾਂ: <ਅੱਥ ਰਿਕਵੈਸਟ 'ਤੇ ਸਮੇਂ ਦਾ ਸਟਾਪ>, ਆਧਾਰ ਨੰਬਰ <XXXX-XXXX-1234>, ਨਾਂ <ਗਾਹਕ ਦਾ ਨਾਂ> ਅਕਾਊਂਟ ਦੀ ਜਾਣਕਾਰੀ ਲਈ ਮਾਇ ਟਾਟਾ ਡੋਕੋਮੋ ਐਪ: bit.ly/2na0B6y ਡਾਊਨਲੋਡ ਕਰੋ।
 - ਕਿਸੇ ਈਕਾਈ (ਯੂਜ਼ਰ/ਸੰਗਠਨ) ਨੂੰ TTL ਨੰਬਰ ਨਾਲ ਅਨਰਜਿਸਟਰਡ ਟੈਲਿਮਾਰਕੇਟਿੰਗ (ਵੱਢਿਸ ਕਾਲ ਜਾਂ SMS) ਕਰਨ ਦਾ ਅਧਿਕਾਰ ਨਹੀਂ ਹੈ। ਟ੍ਰਾਈ ਦੇ ਨਿਰਦੇਸ਼ਾਂ ਅਨੁਸਾਰ TTL ਨੂੰ ਅਜਿਹੇ ਯੂਜ਼ਰ/ਸੰਗਠਨ ਦੀ ਸੇਵਾ ਕੋਈ ਸੂਚਨਾ ਦਿੱਤੇ ਬਿਨਾਂ ਕੱਟ ਦੇਣ ਦਾ ਅਧਿਕਾਰ ਹੈ।
 - ਕਿਸੇ ਅਨਰਜਿਸਟਰਡ ਟੈਲਿਮਾਰਕੇਟਿੰਗ ਦੇ ਨਾਂ ਅਤੇ ਮੌਜੂਦ ਕਈ ਕਨੈਕਸ਼ਨ ਟ੍ਰਾਈ ਦੇ ਨਿਰਦੇਸ਼ਾਂ ਅਨੁਸਾਰ ਕੱਟ ਦਿੱਤੇ ਜਾਣਗੇ।

7. ਵੱਖ ਵੱਖ ਸੇਵਾਵਾਂ ਦੇ ਸੰਬੰਧ ਵਿੱਚ ਆੱਫਰ ਕੀਤੇ ਉਪਕਰਣ ਸੰਬੰਧੀ ਵੇਰਵੇ



TTL ਦੂਰਸੰਚਾਰ ਸਰਵਿਸ ਪ੍ਰੋਵਾਈਡਰ ਹੁੰਦੇ ਹੋਏ ਬਹੁਤ ਸੀਮਿਤ ਹੈਂਡਸੈਟ ਬੰਡਲਡ ਆੱਫਰਾਂ ਵਜੋਂ ਆੱਫਰ ਕਰਦਾ ਹੈ, PCO ਇਕਵੀਪਮੈਂਟ ਜਾਂ ਡਾਟਾ ਡੋਗਲ, ਜਿਹਨਾਂ ਦੇ ਵੇਰਵੇ ਸਾਡੀ ਵੈਬਸਾਈਟ tatadocomo.com 'ਤੇ ਉਪਲਬਧ ਹਨ। ਬਹੁਤੇ ਕੇਸਾਂ ਵਿੱਚ, ਸਾਡੇ ਸਬਸਕ੍ਰਾਈਬਰ ਖੁੱਲ੍ਹੇ ਬਜ਼ਾਰ ਤੋਂ ਹੈਂਡਸੈਟ ਜਾਂ ਹੋਰ ਉਪਕਰਣ ਖਰੀਦਣ ਲਈ ਸੁਤੰਤਰ ਹਨ।

8. ਵੱਖ ਵੱਖ ਸੇਵਾਵਾਂ ਲਈ TRAI ਦੁਆਰਾ ਤੈਅ ਕੀਤੇ ਅਨੁਸਾਰ ਸਰਵਿਸ ਮਾਪਦੰਡਾਂ ਦੀ ਕੁਆਲਿਟੀ

ਬ੍ਰਾਂਡਬੈਂਡ:

ਮਾਪਦੰਡ	ਤਲਚਿੰਨ੍ਹ
ਸਰਵਿਸ ਪ੍ਰੋਵਿਜ਼ਨਿੰਗ/ਐਕਟੀਵੇਸ਼ਨ ਟਾਈਮ	100% 15 ਕੰਮਕਾਜੀ ਦਿਨ ਅੰਦਰ
ਅਗਲੇ ਕੰਮਕਾਜੀ ਦਿਨ ਤਕ % ਨੁਕਸ ਦੀ ਮੁਰੰਮਤ	> 90%
3 ਕੰਮਕਾਜੀ ਦਿਨਾਂ ਅੰਦਰ % ਨੁਕਸ ਦੀ ਮੁਰੰਮਤ	> 99%
% ਬਿਲ ਵਿਵਾਦਗ੍ਰਸਤ (ਬਿਲਿੰਗ ਸ਼ਿਕਾਇਤਾਂ)	<2%
% ਬਿਲਿੰਗ ਸ਼ਿਕਾਇਤਾਂ ਦਾ ਸਮਾਪਾਨ	100% 4 ਹਫ਼ਤਿਆਂ ਅੰਦਰ
ਕਲੋਜ਼ਰ ਮਗਰੋਂ ਰਿਫੰਡ ਲਈ ਲਿਆ ਗਿਆ ਸਮਾਂ	100% 60 ਹਫ਼ਤਿਆਂ ਅੰਦਰ
% ਕਾਲ ਦਾ 60 ਸੈਕਿੰਡ ਅੰਦਰ ਅੱਪਰੇਟਰਸ ਦੁਆਰਾ (ਵੱਢਿਸ ਟੂ ਵੱਢਿਸ) ਜਵਾਬ ਦਿੱਤਾ ਗਿਆ	>60%
% ਕਾਲ ਦਾ 90 ਸੈਕਿੰਡ ਅੰਦਰ ਅੱਪਰੇਟਰਸ ਦੁਆਰਾ (ਵੱਢਿਸ ਟੂ ਵੱਢਿਸ) ਜਵਾਬ ਦਿੱਤਾ ਗਿਆ	>80%
% ਸਰਵਿਸ ਉਪਲਬਧਤਾ/ਅਪਟਾਈਮ (ਸਾਰੇ ਵਰਤੋਂਕਾਰਾਂ ਲਈ)	>98%
ਪੇਕੇਟ ਲਾੱਸ (ਵਾਇਰਡ ਬ੍ਰਾਂਡਬੈਂਡ ਪਹੁੰਚ ਲਈ) % ਵਿੱਚ	<1%
POP/ISP ਗੇਟਵੇਅ ਨੋਡ 'ਤੇ IGSP/NIXI ਲਈ ਯੂਜ਼ਰ ਰੈਫਰੈਂਸ ਪੁਆਇੰਟ	<120 msec
ISP ਗੇਟਵੇਅ ਨੋਡ ਤੋਂ ਅੰਤਰਰਾਸ਼ਟਰੀ ਨਜ਼ਦੀਕੀ NAP ਪੋਰਟ ਐਂਬੁਡ ਲਈ ਯੂਜ਼ਰ ਰੈਫਰੈਂਸ ਪੁਆਇੰਟ (ਜ਼ਮੀਨੀ)	<350 msec
ISP ਗੇਟਵੇਅ ਨੋਡ ਤੋਂ ਅੰਤਰਰਾਸ਼ਟਰੀ ਨਜ਼ਦੀਕੀ NAP ਪੋਰਟ ਐਂਬੁਡ ਲਈ ਯੂਜ਼ਰ ਰੈਫਰੈਂਸ ਪੁਆਇੰਟ (ਸੈਟੇਲਾਈਟ)	<800 msec

ਵਾਇਰਲਾਈਨ

ਮਾਪਦੰਡ	ਤਲਚਿੰਨ੍ਹ
ਨੁਕਸ ਦੀਆਂ ਘਟਨਾਵਾਂ (ਨੁਕਸ ਦੀ ਸੰਖਿਆ/100 ਸਬਸਕ੍ਰਾਈਬਰ/ਮਹੀਨਾ)	<7
ਅਗਲੇ ਕੰਮਕਾਜੀ ਦਿਨ ਤਕ % ਨੁਕਸ ਦੀ ਮੁਰੰਮਤ (ਸ਼ਹਿਰੀ ਇਲਾਕਿਆਂ ਲਈ)	≥ 85%
ਅਗਲੇ ਕੰਮਕਾਜੀ ਦਿਨ ਤਕ % ਨੁਕਸ ਦੀ ਮੁਰੰਮਤ (ਦੇਹਾਤੀ ਅਤੇ ਪਹਾੜੀ ਇਲਾਕਿਆਂ ਲਈ)	≥ 75%
5 ਦਿਨਾਂ ਅੰਦਰ % ਨੁਕਸ ਦੀ ਮੁਰੰਮਤ (ਸ਼ਹਿਰੀ ਇਲਾਕਿਆਂ ਲਈ)	100%
7 ਦਿਨਾਂ ਅੰਦਰ % ਨੁਕਸ ਦੀ ਮੁਰੰਮਤ (ਦੇਹਾਤੀ ਅਤੇ ਪਹਾੜੀ ਇਲਾਕਿਆਂ ਲਈ)	100%
ਮੁਰੰਮਤ ਲਈ ਮੀਨ ਟਾਈਮ (MTTR)	≤ 10 hrs
ਪੁਆਇੰਟ ਆਫ ਇੰਟਰਕਨੈਕਸ਼ਨ (POI) ਕੰਜੈਸ਼ਨ (POI ਦੀ ਸੰਖਿਆ ਤਲਚਿੰਨ੍ਹ ਨੂੰ ਪੂਰਾ ਨਹੀਂ ਕਰ ਰਹੀ)	≤ 0.5%
ਮੀਟਰਿੰਗ ਅਤੇ ਬਿਲਿੰਗ ਭਰੋਸੇਯੋਗਤਾ - ਪੋਸਟਪੇਡ	<0.1%
ਮੀਟਰਿੰਗ ਅਤੇ ਬਿਲਿੰਗ ਭਰੋਸੇਯੋਗਤਾ - ਪ੍ਰੀਪੇਡ	<0.1%
ਬਿਲਿੰਗ/ਚਾਰਜਿੰਗ/ਵੈਧਤਾ ਸ਼ਿਕਾਇਤਾਂ ਦਾ ਨਿਪਟਾਰਾ	≥98% 4 ਹਫ਼ਤੇ ਅੰਦਰ 100% 6 ਹਫ਼ਤੇ ਅੰਦਰ
ਸ਼ਿਕਾਇਤਾਂ ਦੇ ਹੱਲ ਦੀ ਤਰੀਕ ਤੋਂ ਗਾਹਕ ਦੇ ਅਕਾਊਂਟ ਲਈ ਕ੍ਰੈਡਿਟ/ਫੋਟੋ/ਐਡਜਸਟਮੈਂਟ ਲਾਗੂ ਕਰਨ ਦਾ ਸਮਾਂ	ਸ਼ਿਕਾਇਤ ਦੇ ਹੱਲ ਦੇ 1 ਹਫ਼ਤੇ ਅੰਦਰ 100%
ਕਾਲ ਸੈਟਰ/ਕਸਟਮਰ ਕੇਅਰ ਦੀ ਪਹੁੰਚਯੋਗਤਾ	≥95%
% ਕਾਲ ਦਾ 90 ਸੈਕਿੰਡ ਅੰਦਰ ਅੱਪਰੇਟਰਸ ਦੁਆਰਾ (ਵੱਢਿਸ ਟੂ ਵੱਢਿਸ) ਜਵਾਬ ਦਿੱਤਾ ਗਿਆ	≥95%
% ਬੇਨਤੀਆਂ ਦੀ ਸਰਵਿਸ ਦੀ ਸਮਾਪਤੀ/ਕਲੋਜ਼ਰ ਲਈ 7 ਦਿਨਾਂ ਅੰਦਰ ਪਾਲਣਾ	7 ਦਿਨਾਂ ਅੰਦਰ 100%
ਕਲੋਜ਼ਰ ਮਗਰੋਂ ਡਿਪੱਜਿਟਸ ਦੇ ਰਿਫੰਡ ਲਈ ਲਿਆ ਗਿਆ ਸਮਾਂ	60 ਦਿਨਾਂ ਅੰਦਰ 100%

ਮਾਪਦੰਡ	ਤਲਚਿੰਨ੍ਹ
ਮੀਟਰਿੰਗ ਅਤੇ ਬਿਲਿੰਗ ਭਰੋਸੇਯੋਗਤਾ - ਪੋਸਟਪੇਡ	<0.1%
ਮੀਟਰਿੰਗ ਅਤੇ ਬਿਲਿੰਗ ਭਰੋਸੇਯੋਗਤਾ - ਪ੍ਰੀਪੇਡ	<0.1%
ਬਿਲਿੰਗ/ਚਾਰਜਿੰਗ/ਵੈਪਤਾ ਸਿਕਾਇਤਾਂ ਦਾ ਨਿਪਟਾਰਾ	4 ਹਫ਼ਤਿਆਂ ਅੰਦਰ >98% 6 ਹਫ਼ਤਿਆਂ ਅੰਦਰ 100%
ਸਿਕਾਇਤਾਂ ਦੇ ਹੱਲ ਦੀ ਤਰੀਕ ਤੋਂ ਗਾਹਕ ਦੇ ਅਕਾਊਂਟ ਲਈ ਕ੍ਰੇਡਿਟ/ਡੈੱਟ/ਐਡਜਸਟਮੈਂਟ ਲਾਗੂ ਕਰਨ ਦਾ ਸਮਾਂ	ਸਿਕਾਇਤ ਦੇ ਹੱਲ ਦੇ 1 ਹਫ਼ਤੇ ਅੰਦਰ 100%
ਕਾਲ ਸੈਟਰ/ਕਸਟਮਰ ਕੇਅਰ ਦੀ ਪਹੁੰਚਯੋਗਤਾ	≥95%
% ਕਾਲ ਦਾ 90 ਸੈਕਿੰਡ ਅੰਦਰ ਆਪਰੇਟਰਸ ਦੁਆਰਾ (ਵੱਢਿਸ ਟੂ ਵੱਢਿਸ) ਜਵਾਬ ਦਿੱਤਾ ਗਿਆ	≥95%
% ਬੇਨਤੀਆਂ ਦੀ ਸਰਵਿਸ ਦੀ ਸਮਾਪਤੀ/ਕਲੋਜ਼ਰ ਲਈ 7 ਦਿਨਾਂ ਅੰਦਰ ਪਾਲਣਾ	7 ਦਿਨਾਂ ਅੰਦਰ 100%
ਕਲੋਜ਼ਰ ਮਗਰੋਂ ਡਿਪੋਜ਼ਿਟਸ ਦੇ ਰਿਫੰਡ ਲਈ ਲਿਆ ਗਿਆ ਸਮਾਂ	60 ਦਿਨਾਂ ਅੰਦਰ 100%

ਹਾਲਾਂਕਿ TTL ਨਿਸ਼ਚਿਤ ਕੀਤੇ ਤਲਚਿੰਨ੍ਹ ਪੂਰੇ ਕਰਨ ਦੀ ਕੋਸ਼ਿਸ਼ ਕਰੇਗਾ ਪਰ ਤਕਨੀਕੀ/ਵਿਹਾਰਕ ਕਾਰਨਾਂ ਕਰਕੇ, ਇਹ ਭਿੰਨ ਹੋ ਸਕਦੇ ਹਨ, ਜਿਹਨਾਂ ਬਾਰੇ ਨੋਮਬੰਧਕ ਨੂੰ ਸੂਚਨਾ ਦਿੱਤੀ ਜਾਏਗੀ।

9. ਉੱਢ ਦੇ ਨੇਮਾਂ ਤਹਿਤ ਖਪਤਕਾਰ ਦੇ ਅਧਿਕਾਰ

- ਲਾਈਫਟਾਈਮ ਵੈਪਤਾ ਪਲਾਨ ਸੰਬੰਧਤ ਸਰਵਿਸ ਏਰੀਆਂ ਵਿੱਚ UAS ਲਾਇਸੈਂਸ ਦੀ ਅਵਧੀ ਤਕ ਵੈਪ ਹਨ।
- ਅਸੀਂ ਕਾਲ ਸੈਟਰ ਵਿੱਚ ਗਾਹਕ ਦੀ ਸਿਕਾਇਤ ਰਜਿਸਟਰ ਹੋਣ ਦੇ 3 ਦਿਨਾਂ ਅੰਦਰ ਕਾਰਵਾਈ ਕਰਾਂਗੇ।
- ਅਪੀਲੀ ਅਥੌਰਿਟੀ ਨੂੰ ਭੇਜੀਆਂ ਗਈਆਂ ਸਿਕਾਇਤਾਂ ਸਾਡੇ ਸਿਕਾਇਤ ਕੇਂਦਰ 'ਤੇ ਰਜਿਸਟ੍ਰੇਸ਼ਨ ਦੀ ਤਰੀਕ ਤੋਂ ਬਾਅਦ ਵੱਧ ਤੋਂ ਵੱਧ 39 ਦਿਨਾਂ ਅੰਦਰ ਹੱਲ ਕੀਤੀਆਂ ਜਾਣਗੀਆਂ।
- ਸਾਰੀਆਂ ਵੈਲਿਯੂ ਐਡਿਡ ਸਰਵਿਸਿਜ਼ ਵਿਕਲਪਕ ਹਨ ਅਤੇ ਇਹ ਗਾਹਕ ਤੋਂ ਸਪਸ਼ਟ ਸਹਿਮਤੀ ਲੈਣ ਮਗਰੋਂ ਹੀ ਐਕਟੀਵੇਟ ਕੀਤੀਆਂ ਜਾਣਗੀਆਂ।
- ਪੋਸਟਪੇਡ ਸਬਸਕ੍ਰਾਈਬਰਸ ਲਈ, ਸਾਰੇ ਸਿਕਯੋਰਿਟੀ ਡਿਪੋਜ਼ਿਟ ਫੋਨ ਕਨੈਕਸ਼ਨ ਦੀ ਸਮਾਪਤੀ ਲਈ ਬੇਨਤੀ ਦੀ ਤਰੀਕ ਤੋਂ 60 ਦਿਨਾਂ ਅੰਦਰ ਵਾਪਸ ਕੀਤੇ ਜਾਣਗੇ, ਜੋ ਕਿ ਸਾਰੀਆਂ ਬਕਾਇਆ ਰਕਮਾਂ ਦੇ ਭੁਗਤਾਨ 'ਤੇ ਨਿਰਭਰ ਕਰਦਾ ਹੈ।
- ਪੋਸਟਪੇਡ ਸਬਸਕ੍ਰਾਈਬਰਸ ਨੂੰ ਉਹਨਾਂ ਦੀ ਕ੍ਰੇਡਿਟ ਸੀਮਾ ਬਾਰੇ ਅਗਾਊਂ ਸੂਚਨਾ ਦਿੱਤੀ ਜਾਏਗੀ। ਪੋਸਟਪੇਡ ਸਬਸਕ੍ਰਾਈਬਰ ਅਪਣੀ ਯੂਜ਼ੇਜ਼ ਉਹਨਾਂ ਦੀ ਕ੍ਰੇਡਿਟ ਸੀਮਾ ਤੋਂ ਪਾਰ ਹੋਣ ਤੋਂ ਬਚਾਉਣ ਲਈ ਅੰਤਰਿਮ ਭੁਗਤਾਨ ਕਰ ਸਕਦੇ ਹਨ।
- ਪ੍ਰੀਪੇਡ ਸਬਸਕ੍ਰਾਈਬਰਸ ਨੂੰ ਉਹਨਾਂ ਦੀ ਵੈਪਤਾ ਦੀ ਮਿਆਦ ਦੌਰਾਨ ਇਨਕਮਿੰਗ ਕਾਲਸ ਮਿਲਦੀਆਂ ਰਹਿਣਗੀਆਂ ਜੋ ਕਿ ਰੀਚਾਰਜ ਸ਼ਰਤਾਂ 'ਤੇ ਨਿਰਭਰ ਕਰਦਾ ਹੈ।
- CLIP ਸੁਵਿਧਾ ਸਾਰੇ ਸਬਸਕ੍ਰਾਈਬਰ ਲਈ ਵਿਕਲਪਕ ਹੈ।
- ਕੋਰ ਅਕਾਊਂਟ ਵਿੱਚ ਅਣਵਰਤਿਆ ਪ੍ਰੀਪੇਡ ਬੈਲੈਂਸ ਅੱਗੇ ਸ਼ਾਮਲ ਕੀਤਾ ਜਾਏਗਾ ਜੇਕਰ ਨਿਸ਼ਚਿਤ ਵੈਪਤਾ/ਰੋਜ਼ ਪੀਰੀਅਡ ਅੰਦਰ ਰੀਚਾਰਜ ਕੀਤਾ ਜਾਦਾ ਹੈ 3G ਈ-ਸਟਿਕ ਤੋਂ ਛੁੱਟ।
- ਬਲੈਕ-ਆਊਟ ਦਿਨਾਂ (BOD) 'ਤੇ ਕੋਈ ਫ੍ਰੀ/ਰਿਆਇਤੀ SMS ਉਪਲਬਧ ਨਹੀਂ ਹੋਏਗਾ। ਇੱਕ ਦਿੱਤੇ ਸਰਕਲ ਵਿੱਚ ਵੱਧ ਤੋਂ ਵੱਧ 5 ਤੈਅ ਬਲੈਕ ਆਊਟ ਦਿਨ ਹੋਣਗੇ। BOD ਬਾਰੇ ਮੁਕੰਮਲ ਜਾਣਕਾਰੀ ਸਾਡੀ ਵੈਬਸਾਈਟ 'ਤੇ ਉਪਲਬਧ ਹੈ। ਸਬਸਕ੍ਰਾਈਬਰ ਕਿਸੇ ਵੀ ਸਮੇਂ ਇੱਕ ਟੈਰਿਫ ਪਲਾਨ ਤੋਂ ਦੂਜੇ ਲਈ ਤਬਦੀਲ ਕਰ ਸਕਦਾ ਹੈ।

- ਗਾਹਕ ਕਦੇ ਵੀ ਆਪਣਾ ਟੈਰਿਫ ਪਲਾਨ ਬਦਲ ਕੇ ਨਵਾਂ ਪਲਾਨ ਲੈ ਸਕਦਾ ਹੈ ਬਸ਼ਰਤੇ ਉਪਲਬਧ ਹੋਏ।
- ਸਬਸਕ੍ਰਾਈਬਰ ਸਾਰੀਆਂ ਰਜਿਸਟਰਡ ਸਿਕਾਇਤਾਂ ਲਈ ਵਿਸ਼ੇਸ਼ ਡਾੱਕਟ ਨੰਬਰ ਪ੍ਰਾਪਤ ਕਰੇਗਾ।
- ਟੈਰਿਫ ਪਲਾਨ ਬਾਰੇ ਮੁਕੰਮਲ ਵੇਰਵੇ ਐਕਟੀਵੇਸ਼ਨ 'ਤੇ ਜਾਂ ਐਕਟੀਵੇਸ਼ਨ ਦੇ 7 ਦਿਨਾਂ ਅੰਦਰ ਮੁਹਈਆ ਕੀਤੇ ਜਾਣਗੇ।
- ਸਿਕਾਇਤ ਕੇਂਦਰ ਤੋਂ ਤੱਥਲੀਬਖਸ਼ ਸਮਾਧਾਨ ਨਾ ਮਿਲਣ ਜਾਂ ਦਿੱਤੀ ਗਈ ਸਮੇਂ ਸੀਮਾ ਅੰਦਰ ਸਿਕਾਇਤ ਦਾ ਨਿਪਟਾਰਾ ਨਾ ਹੋਣ 'ਤੇ ਗਾਹਕ ਅਪੀਲੀ ਅਧਿਕਾਰੀ ਕੋਲ ਸੰਪਰਕ ਕਰ ਸਕਦੇ ਹਨ।
- ਅਪੀਲੀ ਅਥੌਰਿਟੀ ਬਾਰੇ ਵੇਰਵੇ ਗਾਹਕ ਦੀ ਬੇਨਤੀ 'ਤੇ ਸੰਪਰਕ ਕੇਂਦਰ ਅਧਿਕਾਰੀ ਦੁਆਰਾ ਮੁਹਈਆ ਕੀਤੇ ਜਾਣਗੇ।
- ਗਾਹਕ ਆਪਣੀ ਸੁਵਿਧਾ ਅਨੁਸਾਰ ਸਾਡੀ ਸੇਵਾ ਸਮਾਪਤ ਜਾਂ ਡਿਸਕਨੈਕਟ ਕਰ ਸਕਦਾ/ਸਕਦੀ ਹੈ। ਬਿਲਾਂ ਦੀ ਜਾਂਚ ਕੀਤੀ ਜਾਂਦੀ ਹੈ, ਰਾਜੀਨਾਮਾ ਕੀਤਾ ਜਾਂਦਾ ਹੈ ਅਤੇ ਉਸਦੇ ਸਿਕਯੋਰਿਟੀ ਡਿਪੋਜ਼ਿਟ ਤੋਂ, ਸਾਰੀਆਂ ਬਕਾਇਆ ਰਕਮਾਂ ਦੀ ਅਦਾਇਗੀ ਮਗਰੋਂ ਜੇਕਰ ਕੋਈ ਰਕਮ ਬਚਦੀ ਹੈ, ਤਾਂ ਗਾਹਕ ਨੂੰ ਵਾਪਸ ਕੀਤੀ ਜਾਏਗੀ। ਇਸ ਪ੍ਰਕ੍ਰਿਆ ਵਿੱਚ ਡਿਸਕਨੈਕਸ਼ਨ ਦੀ ਤਰੀਕ ਤੋਂ ਵੱਧ ਤੋਂ ਵੱਧ 60 ਦਿਨਾਂ ਦਾ ਸਮਾਂ ਲੱਗੇਗਾ।
- ਗਾਹਕ ਸਾਨੂੰ ਲਿਖਤੀ ਅਰਜ਼ੀ, ਫੈਕਸ, ਈਮੇਲ ਜਾਂ ਟੈਲੀਫੋਨ ਕਾਲ ਕਰਕੇ ਸੇਵਾਵਾਂ ਖਤਮ ਕਰ ਸਕਦੇ ਹਨ। ਸੇਵਾ ਦੀ ਸਮਾਪਤੀ ਗਾਹਕ ਦੇ ਪਰਿਸਰ ਵਿੱਚ ਲੱਗੇ ਸਾਡੇ ਇਕਵੀਪਮੈਂਟ ਦੀ ਵਾਪਸੀ ਜਾਂ ਰਿਕਵਰੀ 'ਤੇ ਨਿਰਭਰ ਕਰਦੀ ਹੈ।
- ਤੁਹਾਡੇ ਫੋਨ 'ਤੇ ਅਣਚਾਹੀ ਕਮਿਯੂਨਿਕੇਸ਼ਨ ਨੂੰ ਰੋਕਣ ਵਿੱਚ ਤੁਹਾਡੀ ਮਦਦ ਕਰਨ ਲਈ, ਅਸੀਂ ਡੂ ਨਾੱਟ ਡਿਸਟਰਬ ਪ੍ਰਕ੍ਰਿਆ ਸ਼ੁਰੂ ਕੀਤੀ ਹੈ। ਤੁਸੀਂ ਸਾਨੂੰ 1909 'ਤੇ ਕਾਲ ਕਰਕੇ ਜਾਂ 1909 'ਤੇ "START <Preference>" ਕੀਵਰਡਸ ਨਾਲ SMS ਕਰਕੇ ਇਸ ਸੁਵਿਧਾ ਲਈ ਆਪਣਾ ਨੰਬਰ ਸੂਚੀਬੱਧ ਕਰ ਸਕਦੇ ਹੋ।

ਤਰਜੀਹਾਂ ਦੀ ਸੂਚੀ

"START 0" ਪੂਰੀ ਤਰ੍ਹਾਂ ਬਲਾੱਕ ਕਰਨ ਲਈ।

"START 1" ਬੈਕਿੰਗ/ਇੰਸਯੋਰੈਂਸ/ਮਾਲੀ ਉਤਪਾਦਾਂ/ਕ੍ਰੇਡਿਟ ਕਾਰਡ ਸੰਬੰਧੀ SMS ਪ੍ਰਾਪਤ ਕਰਨ ਲਈ।

"START 2" ਰੀਅਲ ਇਸਟੇਟ ਸੰਬੰਧੀ SMS ਪ੍ਰਾਪਤ ਕਰਨ ਲਈ।

"START 3" ਸਿੱਖਿਆ ਸੰਬੰਧੀ SMS ਪ੍ਰਾਪਤ ਕਰਨ ਲਈ।

"START 4" ਸਿਹਤ ਸੰਬੰਧੀ SMS ਪ੍ਰਾਪਤ ਕਰਨ ਲਈ।

"START 5" ਖਪਤਕਾਰੀ ਵਸਤਾਂ ਅਤੇ ਆੱਟੋਮੋਬਾਈਲਸ ਸੰਬੰਧੀ SMS ਪ੍ਰਾਪਤ ਕਰਨ ਲਈ।

"START 6" ਕਮਿਯੂਨਿਕੇਸ਼ਨ/ਪ੍ਰਸਾਰਣ/ਮਨੋਰੰਜਨ/ਸੂਚਨਾ ਟੈਕਨਾਲੋਜੀ ਸੰਬੰਧੀ SMS ਪ੍ਰਾਪਤ ਕਰਨ ਲਈ।

"START 7" ਸੈਰਸਪਾਟੇ ਅਤੇ ਆਰਾਮ ਸੰਬੰਧੀ SMS ਪ੍ਰਾਪਤ ਕਰਨ ਲਈ।

10. ਆਮ ਜਾਣਕਾਰੀ ਨੰਬਰ ਅਤੇ ਕੰਜ਼ਿਊਮਰ ਕੇਅਰ ਨੰਬਰ

ਸਰਵਿਸ ਏਰੀਆ	ਆਮ ਜਾਣਕਾਰੀ ਨੰਬਰ	ਕੰਜ਼ਿਊਮਰ ਕੇਅਰ ਨੰਬਰ (ਟੋਲ ਫ੍ਰੀ)
ਆਂਧਰਾ ਪ੍ਰਦੇਸ਼	121	198
ਬਿਹਾਰ	121	198
ਦਿੱਲੀ	121	198
ਗੁਜਰਾਤ	121	198
ਹਰਿਆਣਾ	121	198
ਹਿਮਾਚਲ ਪ੍ਰਦੇਸ਼	121	198
ਕਰਨਾਟਕ	121	198
ਕੇਰਲ	121	198
ਕੋਲਕਾਤਾ	121	198
ਮੱਧ ਪ੍ਰਦੇਸ਼	121	198
ਮਹਾਰਾਸ਼ਟਰ	121	198
ਮੁੰਬਈ	121	198
ਉੜੀਸਾ	121	198
ਪੰਜਾਬ	121	198
ਰਾਜਸਥਾਨ	121	198
ਪੱਛਮੀ ਬੰਗਾਲ	121	198
ਤਮਿਲ ਨਾਡੂ (ਚੇੰਨਈ ਸਮੇਤ)	121	198
ਉੱਤਰ ਪ੍ਰਦੇਸ਼ ਪੂਰਬੀ	121	198
ਉੱਤਰ ਪ੍ਰਦੇਸ਼ ਪੱਛਮੀ	121	198

ਉਪਰੋਕਤ ਨੰਬਰ ਰਿਟੇਲ GSM ਅਤੇ CDMA ਮੋਬਾਈਲ ਸਬਸਕ੍ਰਾਈਬਰਸ ਲਈ ਹਨ। ਹੋਰ ਸਰਵਿਸਿਜ਼ (ਐਂਟਰਪ੍ਰਾਈਜ਼ ਅਤੇ ਡਾਟਾ) ਦੇ ਟੋਲ ਫ੍ਰੀ ਕੰਜ਼ਿਊਮਰ ਕੇਅਰ ਨੰਬਰਾਂ ਦੇ ਵੇਰਵਿਆਂ ਲਈ, ਕਿਰਪਾ ਕਰਕੇ ਲਾਂਗ ਆਨ ਕਰੋ www.tatadocomo.com 'ਤੇ।

ਸ਼ਿਕਾਇਤਾਂ 121 'ਤੇ ਕਾਲ ਕਰਕੇ ਜਾਂ listen@tatadocomo.com 'ਤੇ ਈਮੇਲ ਕਰਕੇ ਦਰਜ ਕੀਤੀਆਂ ਜਾ ਸਕਦੀਆਂ ਹਨ (ਦਿੱਲੀ ਦੇ ਗਾਹਕਾਂ ਲਈ - customers-customer-care.delhi@tatatel.co.in)। ਤੁਹਾਡੀ ਸ਼ਿਕਾਇਤ ਦਰਜ ਕੀਤੀ ਜਾਏਗੀ ਅਤੇ ਤੁਹਾਨੂੰ ਇੱਕ ਡਾੱਕਟ ਨੰਬਰ ਜਾਰੀ ਕੀਤਾ ਜਾਏਗਾ। ਜੇਕਰ ਤੁਹਾਡੀ ਸ਼ਿਕਾਇਤ ਦਾ ਨਿਪਟਾਰਾ ਨਹੀਂ ਹੁੰਦਾ ਹੈ ਜਾਂ ਤੁਸੀਂ ਮੁਹਈਆ ਕੀਤੇ ਗਏ ਸਮਾਧਾਨ ਤੋਂ ਸੰਤੁਸ਼ਟ ਨਹੀਂ ਹੋ ਤਾਂ, ਤੁਸੀਂ ਹੇਠ ਲਿੱਖੇ ਈਮੇਲ ਪਤਿਆਂ 'ਤੇ ਡਾੱਕਟ ਨੰਬਰ ਦੇ ਨਾਲ ਸਾਡੀ ਅਪੀਲੀ ਅਥੌਰਿਟੀ ਕੋਲ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ। ਦੂਰਸੰਚਾਰ ਖਪਤਕਾਰ ਸੁਰੱਖਿਆ ਕਾਨੂੰਨ ਅਤੇ ਦੂਰਸੰਚਾਰ ਖਪਤਕਾਰ ਸ਼ਿਕਾਇਤਾਂ ਦੇ ਹੱਲ ਬਾਰੇ ਕਾਨੂੰਨ 2012 ਦੀਆਂ ਧਾਰਾਵਾਂ ਅਨੁਸਾਰ, ਅਸੀਂ ਹਰੇਕ ਸਰਕਲ ਵਿੱਚ ਸਲਾਹਕਾਰ ਕਮੇਟੀਆਂ ਕਾਇਮ ਕੀਤੀਆਂ ਹਨ ਜਿਹਨਾਂ ਵਿੱਚ TRAI ਨਾਲ ਰਜਿਸਟਰਡ ਕੰਜ਼ਿਊਮਰ ਐਡਵੋਕੇਸੀ ਗਰੁੱਪ ਤੋਂ ਮੈਂਬਰ ਅਤੇ TTSL ਤੋਂ ਪ੍ਰਤੀਨਿਧ ਸ਼ਾਮਲ ਹਨ। ਅਪੀਲੀ ਅਥੌਰਿਟੀ ਕੋਲ ਦਰਜ ਸਾਰੀਆਂ ਸ਼ਿਕਾਇਤਾਂ ਪੂਰੀ ਪਾਰਦਰਸ਼ਿਤਾ ਅਤੇ ਨਿਰਪੱਖ ਵਿਹਾਰ ਯਕੀਨੀ ਬਣਾਉਣ ਲਈ ਸਾਡੀ ਇਸ ਸਲਾਹਕਾਰ ਕਮੇਟੀ ਦੁਆਰਾ ਹੱਲ ਕੀਤੀਆਂ ਜਾਣਗੀਆਂ। ਸਲਾਹਕਾਰ ਕਮੇਟੀ ਤੋਂ ਬਾਅਦ, ਅੰਤਮ ਨਿਪਟਾਰੇ ਲਈ ਸ਼ਿਕਾਇਤ 'ਤੇ ਅਪੀਲੀ ਅਥੌਰਿਟੀ ਦੁਆਰਾ ਵਿਚਾਰ ਕੀਤਾ ਜਾਏਗਾ। ਅਪੀਲੀ ਅਥੌਰਿਟੀ ਨੂੰ ਭੇਜੀਆਂ ਗਈਆਂ ਸ਼ਿਕਾਇਤਾਂ ਸਾਡੇ ਸ਼ਿਕਾਇਤ ਕੇਂਦਰ 'ਤੇ ਰਜਿਸਟ੍ਰੇਸ਼ਨ ਦੀ ਤਰੀਕ ਤੋਂ ਬਾਅਦ ਵੱਧ ਤੋਂ ਵੱਧ 39 ਦਿਨਾਂ ਅੰਦਰ ਹੱਲ ਕੀਤੀਆਂ ਜਾਣਗੀਆਂ।

12. ਅਪੀਲੀ ਅਥੌਰਿਟੀ ਦੇ ਵੇਰਵੇ

ਸੀ. ਨੰ.	ਸੇਵਾ ਖੇਤਰ	ਕਾਲ ਸੈਂਟਰ ਸੰਪਰਕ ਨੰਬਰ TTSL ਅਤੇ TTML ਸਬਸਕ੍ਰਾਈਬਰਸ ਲਈ	ਅਪੀਲੀ ਅਥੌਰਿਟੀਆਂ ਦੇ ਨਾਮ, ਪਤਾ ਅਤੇ ਸੰਪਰਕ ਵੇਰਵਾ
1	ਆਂਧਰਾ ਪ੍ਰਦੇਸ਼	ਮੋਬਾਈਲ ਅਤੇ ਵਾੱਕੀ: 121/1860 266 5555 ਫੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਰਿਆਨ ਪੀਠ, ਹਾਰਡਵੇਅਰ ਪਾਰਕ, ਪਲਾਟ ਨੰ 1 ਤੋਂ 5, (ਸਰਵੇ ਨੰ : 1/1), ਇਮਾਰਾਥ ਕਾਂਚਾ, ਰਵਿਰਿਆਲ ਵਿਲੇਜ, ਮਹੇਸ਼ਵਰਮ ਮੰਡਲਮ, ਰੰਗਾ ਰੈਡੀ ਜ਼ਿਲਾ, ਹੈਦਰਾਬਾਦ, ਤਿੱਲਗਾਨਾ - 500005 ਫੋਨੋਨ: 08414663339 ਈਮੇਲ: appellate.ap@tatadocomo.com
2	ਬਿਹਾਰ	ਮੋਬਾਈਲ ਅਤੇ ਵਾੱਕੀ: 121/1860 266 5555 ਫੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਤੀਜੀ ਮੰਜ਼ਿਲ, ਵੋਲਟਾਸ ਹਾਊਸ, ਹੋਟਲ ਜਿੰਜਰ ਦੇ ਸਾਹਮਣੇ, ਮੇਨ ਰੋਡ, ਬਿਸਤੁਪੁਰ, ਜਮਸ਼ੇਦਪੁਰ - 831001 ਫੋਨੋਨ: 033-66665000 ਈਮੇਲ: appellate.bh@tatadocomo.com
3	ਦਿੱਲੀ	ਮੋਬਾਈਲ ਅਤੇ ਵਾੱਕੀ: 121/1860 266 5555 ਫੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ 2 ਏ, ਓਲਡ ਈਸ਼ਵਰ ਲਗਰ, ਮੇਨ ਮਥੁਰਾ ਰੋਡ, ਨਵੀਂ ਦਿੱਲੀ - 110065 ਫੋਨੋਨ: 011-66552020 ਈਮੇਲ: appellateauthority.delhi@tatatel.co.in
4	ਗੁਜਰਾਤ	ਮੋਬਾਈਲ ਅਤੇ ਵਾੱਕੀ: 121/1860 266 5555 ਫੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਵੈਸਟਗੇਟ - ਤੀਜੀ ਅਤੇ ਚੌਥੀ ਮੰਜ਼ਿਲ, ਨਜ਼ਦੀਕ ਵਾਈਐਮਸੀਏ ਕਲੱਬ, ਐਸ ਜੀ ਹਾਈਵੇਅ, ਅਹਿਮਦਾਬਾਦ - 380015 ਫੋਨੋਨ: 09033002273 ਈਮੇਲ: appellate.gj@tatadocomo.com
5	ਹਰਿਆਣਾ	ਮੋਬਾਈਲ ਅਤੇ ਵਾੱਕੀ: 121/1860 266 5555 ਫੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਸੀ-125, ਫੇਜ਼-8, ਇੰਡਸਟ੍ਰੀਅਲ ਫੋਕਲ ਪੁਆਇੰਟ, ਮੋਹਾਲੀ - 160071 ਫੋਨੋਨ: 0172-6651710 ਈਮੇਲ: appellate.har@tatadocomo.com

12. ਅਪੀਲੀ ਅਥਾਰਿਟੀ ਦੇ ਵੇਰਵੇ

ਸੀ. ਨੰ.	ਸੇਵਾ ਖੇਤਰ	ਕਾਲ ਸੈਟਰ ਸੰਪਰਕ ਨੰਬਰ TTSL ਅਤੇ TTML ਸਬਸਕ੍ਰਾਈਬਰਸ ਲਈ	ਅਪੀਲੀ ਅਧਿਕਾਰੀਆਂ ਦੇ ਨਾਮ, ਪਤਾ ਅਤੇ ਸੰਪਰਕ ਵੇਰਵਾ
6	ਹਿਮਾਚਲ ਪ੍ਰਦੇਸ਼	ਮੋਬਾਈਲ ਅਤੇ ਵਾੱਕੀ: 121/1860 266 5555 ਫ਼ੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ, ਸੀ-125, ਫੇਜ਼-8, ਇੰਡਸਟ੍ਰੀਅਲ ਫੋਕਲ ਪੁਆਇੰਟ, ਮੋਹਾਲੀ - 160071 ਫੈਕਸ: 0172-6651710 ਈਮੇਲ: appellate.hp@tatadocomo.com
7	ਕਰਨਾਟਕ	ਮੋਬਾਈਲ ਅਤੇ ਵਾੱਕੀ: 121/1860 266 5555 ਫ਼ੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਦੇ ਬਲੌਕ, ਦੂਜੀ ਮੰਜ਼ਿਲ, ਸਿਲੀਕੌਨ ਟੈਰੇਸ, ਨੰ 30/1, ਕੋਰਮੰਗਲਾ, ਹੋਸੁਰ ਮੇਨ ਰੋਡ, ਬੈਂਗਲੋਰ - 560095 ਫੈਕਸ: 080 66681000 ਈਮੇਲ: appellate.kk@tatadocomo.com
8	ਕੇਰਲ	ਮੋਬਾਈਲ ਅਤੇ ਵਾੱਕੀ: 121/1860 266 5555 ਫ਼ੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਪੰਜਵੀਂ ਮੰਜ਼ਿਲ, ਐਸਐਲ ਪਲਾਜ਼ਾ, ਪਲਾਰੀਵਾਡੋਮ, ਕੋਚੀ - 682025 ਫੈਕਸ: 0484-6660666 ਈਮੇਲ: appellate.kerala@tatadocomo.com
9	ਕੋਲਕਾਤਾ	ਮੋਬਾਈਲ ਅਤੇ ਵਾੱਕੀ: 121/1860 266 5555 ਫ਼ੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਪੀ ਐਸ ਸੀਜ਼ਨ ਟੈਕ ਪਾਰਕ, ਡੀਐਨ-52, ਸੈਕਟਰ-5, 15 ਵੀਂ ਮੰਜ਼ਿਲ, ਸਾਲਟ ਲੇਕ, ਕੋਲਕਾਤਾ - 700091 ਫੈਕਸ: 033-66665000 ਈਮੇਲ: appellate.kol@tatadocomo.com
10	ਮੱਧ ਪ੍ਰਦੇਸ਼	ਮੋਬਾਈਲ ਅਤੇ ਵਾੱਕੀ: 121/1860 266 5555 ਫ਼ੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਪਲਾਟ ਨੰ 1,2,3 ਕਵਾਲਿਟੀ ਗਲੋਬਸ, ਪਰਮਾਲੀ ਵਾਲੇਸ ਕੰਪਾਉਂਡ, ਸਾਹਮਣੇ ਆਰ ਬੀ ਆਈ, ਹੋਸ਼ੰਗਾਬਾਦ ਰੋਡ, ਭੋਪਾਲ - 462011 ਫੈਕਸ: 0755-6660444 ਈਮੇਲ: appellate.mp@tatatel.co.in
11	ਮਹਾਰਾਸ਼ਟਰ	ਮੋਬਾਈਲ ਅਤੇ ਵਾੱਕੀ: 121/1860 266 5555 ਫ਼ੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ (ਮਹਾਰਾਸ਼ਟਰ) ਲਿਮਿਟਿਡ ਤੀਜੀ ਮੰਜ਼ਿਲ, ਦ ਮੈਟਰੋਪੋਲ ਇਮਾਰਤ, ਆਈਨੋਕਸ ਮਲਟੀਪਲੈਕਸ ਦੇ ਨਾਲ, ਬੰਦ ਗਾਰਡਨ ਰੋਡ, ਪੁਣੇ - 411001 ਫੈਕਸ: 020-66005550 ਈਮੇਲ: appellate.rom@tatadocomo.com

ਸੀ. ਨੰ.	ਸੇਵਾ ਖੇਤਰ	ਕਾਲ ਸੈਟਰ ਸੰਪਰਕ ਨੰਬਰ TTSL ਅਤੇ TTML ਸਬਸਕ੍ਰਾਈਬਰਸ ਲਈ	ਅਪੀਲੀ ਅਧਿਕਾਰੀਆਂ ਦੇ ਨਾਮ, ਪਤਾ ਅਤੇ ਸੰਪਰਕ ਵੇਰਵਾ
12	ਮੁੰਬਈ	ਮੋਬਾਈਲ ਅਤੇ ਵਾੱਕੀ: 121/1860 266 5555 ਫ਼ੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ (ਮਹਾਰਾਸ਼ਟਰ) ਲਿਮਿਟਿਡ ਡੀ-26, ਟੀਟੀਸੀ ਇੰਡਸਟ੍ਰੀਅਲ ਏਰੀਆ, ਐਮਆਈਡੀਸੀ ਸੰਪਾੜਾ, ਬਾਣੇ ਬੇਲਾਪੁਰ ਰੋਡ, ਪੀ ਓ ਤੁਰਭੇ, ਨਵੀਂ ਮੁੰਬਈ - 400703 ਫੈਕਸ: 022-61655020 ਈਮੇਲ: appellate.mum@tatadocomo.com
13	ਉੜੀਸਾ	ਮੋਬਾਈਲ ਅਤੇ ਵਾੱਕੀ: 121/1860 266 5555 ਫ਼ੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਫੌਰਚਯੂਨ ਟਾਵਰਸ, ਤੀਜੀ ਮੰਜ਼ਿਲ, ਮੱਡਯੂਲ ਬੀ ਐੱਡ ਸੀ, ਚੰਰਾਸ-ਖਾਰਪੁਰ, ਭੁਬਨੇਸ਼ਵਰ-751023 ਫੈਕਸ: 033-66665000 ਈਮੇਲ: appellate.orissa@tatadocomo.com
14	ਪੰਜਾਬ	ਮੋਬਾਈਲ ਅਤੇ ਵਾੱਕੀ: 121/1860 266 5555 ਫ਼ੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਸੀ-125, ਫੇਜ਼-8, ਇੰਡਸਟ੍ਰੀਅਲ ਫੋਕਲ ਪੁਆਇੰਟ ਮੋਹਾਲੀ - 160071 ਫੈਕਸ: 0172-6651710 ਈਮੇਲ: appellate.pun@tatadocomo.com
15	ਰਾਜਸਥਾਨ	ਮੋਬਾਈਲ ਅਤੇ ਵਾੱਕੀ: 121/1860 266 5555 ਫ਼ੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਗੁਮਾਨ 1, ਨਜ਼ਦੀਕ ਆਪੁਪਾਲੀ ਸਰਕਲ, ਵੈਸ਼ਾਲੀ ਨਗਰ, ਜੈਪੁਰ - 302021 ਫੈਕਸ: 0141-6641100 ਈਮੇਲ: appellate.raj@tatadocomo.com
16	ਪੱਛਮੀ ਬੰਗਾਲ	ਮੋਬਾਈਲ ਅਤੇ ਵਾੱਕੀ: 121/1860 266 5555 ਫ਼ੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਪੀ ਐਸ ਸੀਜ਼ਨ ਟੈਕ ਪਾਰਕ, ਡੀਐਨ-52, ਸੈਕਟਰ-5, 15 ਵੀਂ ਮੰਜ਼ਿਲ, ਸਾਲਟ ਲੇਕ, ਕੋਲਕਾਤਾ - 700091, ਫੈਕਸ: 033-66665000 ਈਮੇਲ: appellate.wb@tatadocomo.com
17	ਤਮਿਲ ਨਾਡੂ (ਚੈੰਨਈ ਸਮੇਤ)	ਮੋਬਾਈਲ ਅਤੇ ਵਾੱਕੀ: 121/1860 266 5555 ਫ਼ੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਨੰ 283 ਅਤੇ 284, 6ਵੀਂ ਅਤੇ 13ਵੀਂ ਮੰਜ਼ਿਲ, ਪਿੰਸ ਇਨਫੋ ਸਿਟੀ-II, ਰਾਜੀਵ ਗਾਂਧੀ ਸਲਾਈ, ਕੰਧਨਚਾਵਾਡੀ, ਚੈੰਨਈ - 600096 ਫੈਕਸ: 044-61655020 ਈਮੇਲ: appellate.tn@tatadocomo.com
18	ਉੱਤਰ ਪ੍ਰਦੇਸ਼ ਪੂਰਬੀ	ਮੋਬਾਈਲ ਅਤੇ ਵਾੱਕੀ: 121/1860 266 5555 ਫ਼ੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ ਪ੍ਰੇਮ ਪਲਾਜ਼ਾ, 2, ਆਰਐਫ ਬਹਾਦੁਰਜੀ ਮਾਰਗ ਸ਼ਕਤੀ ਭਵਨ ਦੇ ਪਿੱਛੇ, ਲਖਨਊ - 226001 ਫੈਕਸ: 0522-6699066 ਈਮੇਲ: appellate.upe@tatadocomo.com
19	ਉੱਤਰ ਪ੍ਰਦੇਸ਼ ਪੱਛਮੀ	ਮੋਬਾਈਲ ਅਤੇ ਵਾੱਕੀ: 121/1860 266 5555 ਫ਼ੋਨੋਨ: 1800 266 121	ਟਾਟਾ ਟੈਲਿਸਰਵਿਸਿਜ਼ ਲਿਮਿਟਿਡ 501, ਮੰਗਲ ਪਾਡੇ ਨਗਰ, ਮੇਨ ਯੂਨਿਵਰਸਿਟੀ ਰੋਡ, ਮੇਰਠ - 250001 ਫੈਕਸ: 0121-6605502 ਈਮੇਲ: appellate.upw@tatadocomo.com